

# ਯਹੂਸ਼ਾਲਮ ਉੱਤੇ ਉਸ ਦੀਆਂ ਸੱਤ ਹਾਇ

## ਅਤੇ ਉਸ ਦਾ ਵਿਲਾਖ

(23:13-39)

ਹੈਕਲ ਵਿਚ ਆਪਣੇ ਸੰਬੋਧਨ ਵਿਚ ਇੱਥੇ ਯਿਸੂ ਨੇ ਉਨ੍ਹਾਂ ਯਹੂਦੀਆਂ ਤੇ ਜਿਹੜੇ ਉਸ ਨੂੰ ਨਕਾਰ ਰਹੇ ਸਨ ਅਤੇ ਲੋਕਾਂ ਨੂੰ ਗਲਤ ਦਿਸ਼ਾ ਵਿਚ ਲਿਜਾ ਰਹੇ ਸਨ, ਇਕ ਦੇ ਬਾਅਦ ਇਕ ‘‘ਹਾਏ’’ ਕਹੀਆਂ। ‘‘ਹਾਏ’’ ਲਈ ਯੂਨਾਨੀ ਸ਼ਬਦ (*ouai*) ਨਵੀਆਂ ਵੱਲੋਂ ਵਰਤੇ ਜਾਣ ਵਾਲੇ ਇਥਰਾਨੀ ਸ਼ਬਦ *hoy* ਵਾਂਗ ਹੈ (ਯਸਾਯਾਹ 5:8-23; ਹਬੁਕ 2:6-19)। ਇਸ ਵਿਚ ਕਿਸੇ ਦੇ ਆਪਣੀ ਜਾਨ ਨੂੰ ਗੁਆਉਣ ਦਾ ਦੁੱਖ, ਤਕਲੀਫ, ਗੁੱਸਾ, ਮੌਗ, ਅਫਸੋਸ ਜਾਂ ਭੈਅ ਦਾ ਸੁਝਾਅ ਹੋ ਸਕਦਾ ਹੈ। ਜੋਨ ਮੈਕਾਰਥਰ, ਜੂਨੀ. ਨੇ ਲਿਖਿਆ ਹੈ ਕਿ ‘‘ਅਵਾਜ਼ਾਂ ਦੀ ਨਕਲ ਨਾਲ ਸ਼ਬਦਾਂ ਦੇ ਅਵੇਗਸੂਚਰ ਕਠਿਨ ਦੇ ਆਮ ਅਰਥ ਵਿਚ ਐਨਾ ਵੱਧ ਸ਼ਬਦ ਨਹੀਂ’’ ਹੈ।<sup>13</sup> ਦੂਜੇ ਸ਼ਬਦਾਂ ਵਿਚ ਇਹ ਨਾਟਕੀ, ਅਰਥ ਭਰਪੂਰ ਅਵਾਜ਼ ਕੱਢਦਾ ਹੈ। ਯਿਸੂ ਨੇ ਆਪਣੀ ਸੇਵਕਾਈ ਦੌਰਾਨ ਹੋਰ ‘‘ਹਾਏ’’ ਆਖੀਆਂ (11:21; 18:7; 24:19; 26:24)। ‘‘ਹਾਏ’’ ਸ਼ਬਦ ‘‘ਮੁਖਾਰਕ’’ ਸ਼ਬਦ ਦੇ ਉਲਟ ਹੈ (ਲੁਕਾ 6:17-26)।

ਇਸ ਮੌਕੇ ਤੇ ਯਿਸੂ ਵੱਲੋਂ ਕਈ ਆਂ ਗਈਆਂ ਹਾਏ ਦੀ ਗਿਣਤੀ ਤੇ ਵਿਵਾਦ ਹੈ। KJV ਵਿਚ ਅੱਠ ਹਾਏ ਹਨ। NASB ਵਿਚ ਵੀ ਅੱਠ ਹਾਏ ਹਨ, ਭਾਵੇਂ ਆਇਤ 14 ਵਾਲੀ ਹਾਏ ਨੂੰ ਬੈਕਟਾਂ ਵਿਚ ਰੱਖਿਆ ਗਿਆ ਹੈ। NIV ਵਿਚ ਸੱਤ ਹਾਏ ਹਨ, ਕਿਉਂ ਜੋ ਆਇਤ 14 ਨੂੰ ਟਿੱਪਣੀ ਬਣਾ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਆਇਤ ਨਾਲ ਹਾਲ ਹਾਲ ਹੀ ਵਿਚ ਹੋਏ ਅਨੁਵਾਦਾਂ ਦੇ ਵਿਹਾਰ ਦਾ ਕਾਰਨ ਇਹ ਹੈ ਕਿ ਮੁੱਢਲੀਆਂ ਹੱਥਲਿਖਤਾਂ ਵਿਚ ਇਹ ਨਹੀਂ ਮਿਲਦਾ। ਇਸਦੇ ਇਲਾਵਾ ਉਹ ਗਵਾਹ ਜਿਸ ਵਿਜ ਇਹ ਆਇਤ ਵੀ ਹੈ ਇਸ ਨੂੰ ਜਾਂ ਤਾਂ ਆਇਤ 13 ਤੋਂ ਪਹਿਲਾਂ ਜਾਂ ਬਾਅਦ ਵਿਚ ਰੱਖਦੇ ਹਨ। ਇਸ ਕਰਕੇ ਬਾਈਬਲ ਦੇ ਹਾਲ ਦੇ ਆਲੋਚਕ ਤਰਕ ਦਿੰਦੇ ਹਨ ਕਿ ਇਹ ਆਇਤ ਮਰਕੁਸ 12:40 ਜਾਂ ਲੁਕਾ 20:47 ਵਿਚ ਜਿੱਥੇ ਇਸ ਉੱਤੇ ਕੋਈ ਬਹਿਸ ਨਹੀਂ ਹੈ, ਵਿਚ ਸਮਾਨਾਂਤਰ ਤੋਂ ਲਈ ਗਈ ਸੀ।<sup>2</sup>

ਧਰਮਪੁਸਤਕ ਦਾ ਸਬੂਤ ਮੱਤੀ ਦੇ ਇਸ ਭਾਗ ਦੀਆਂ ਸਿਰਫ ਸੱਤ ਹਾਏ ਦਾ ਪੱਖ ਲੈਂਦਾ ਹੋਇਆ ਲਗਦਾ ਹੈ ਜੋ ਕਿ ਇਕ ਪੂਰਣ ਅੰਕ ਨੂੰ ਵਿਖਾਉਂਦਾ ਹੈ (ਵੇਖੋ ਪ੍ਰਕਾਸ਼ ਦੀ ਪੋਖੀ 5:1; 8:2; 10:3; 15:1; 16:1)। ਆਇਤ 14 ਨੂੰ ਅਸਲ ਵਿਚ ਆਇਤ 13 ਅਤੇ 15 ਵਿਚ ਹੋਰ ਲੋਕਾਂ ਦੇ ਡਰੀਸੀਆਂ ਦੇ ਪ੍ਰਭਾਵ ਦੀ ਚਰਚਾ ਵਿਚ ਰੁਕਾਵਟ ਪਾਉਂਦਾ ਹੈ। ਭਾਵੇਂ ਹਾਏ ਦੀ ਗਿਣਤੀ ਵਿਚ ਨਹੀਂ ਪਰ ਇੱਥੇ ਆਇਤ 14 ਤੇ ਹੋਰ ਸੱਤ ਹਾਏ ਨਾਲ ਚਰਚਾ ਕੀਤੀ ਗਈ ਹੈ।

### ਪਹਿਲੀ ਹਾਇ (23:13, 14)

<sup>13</sup>ਪਰ ਹੇ ਕਪਟੀ ਗ੍ਰੰਥੀਓ ਅਤੇ ਡਰੀਸੀਓ ਤੁਹਾਡੇ ਉੱਤੇ ਹਾਇ ਹਾਇ ! ਇਸ ਲਈ ਜੋ ਤੁਸੀਂ

ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ। 14'ਕਿਉਂ ਜੋ ਉਸ ਵਿਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।

ਆਇਤ 13. ਜ਼ਿਆਦਾਤਰ ਹਾਏ ਵਿੱਚੋਂ ਪਹਿਲੀ ਹਾਏ ਵਿਚ ਯਿਸੂ ਨੇ ਹੇ ਕਪਟੀ ਗ੍ਰੰਬੀਓਂ ਅਤੇ ਛੱਡੀਸੀਓਂ ਆਪਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ (23: 15, 23, 25, 27, 29)। ਯੂਨਾਨੀ ਸ਼ਬਦ (*hypokrites*) ਦਾ ਬਦਲਵਾਂ ਰੂਪ ‘ਕਪਟੀ’ ਲਈ ਅੰਗ੍ਰੇਜ਼ੀ ਭਾਸ਼ਾ ਦਾ ਸ਼ਬਦ (*hypocrite*) ‘ਕਲਾਕਾਰ’ ਮੰਚ ਵਿਚ ਵਰਤਿਆ ਜਾਂਦਾ ਸੀ। ਅਥੀਰ ਵਿਚ ਇਸ ਤੋਂ ਭਾਵ ਕੋਈ ਭੂਮਿਕਾ ਨਿਭਾਉਣ ਲਈ ਜਿਹੜੀ ਉਸ ਦੀ ਆਪਣੀ ਸ਼ਖਸੀਅਤ ਦੇ ਉਲਟ ਹੋਵੇ, ਮੁਖੌਟਾ ਪਾਉਣ ਵਾਲੇ ਲਈ ਹੋ ਗਿਆ (6: 2, 5 ਤੇ ਟਿੱਪਣੀਆਂ ਵੇਖੋ)। ਯਿਸੂ ਨੂੰ ਪਤਾ ਸੀ ਕਿ ਧਾਰਮਿਕ ਆਗੂ ਉਸ ਨਾਲੋਂ ਵੱਧ ਧਰਮੀ ਹੋਣ ਦਾ ਵਿਖਾਵਾ ਕਰ ਰਹੇ ਸਨ ਜੋ ਉਹ ਅਸਲ ਵਿਚ ਸਨ।

ਪ੍ਰਭੂ ਨੇ ਆਖਿਆ ਕਿ ਯਹੂਦੀ ਆਗੂ ‘‘ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ’’ ਹਨ। ਅਨੁਵਾਦ ਹੋਏ ਸ਼ਬਦ ‘‘ਬੰਦ ਕਰਦੇ’’ ਦੇ ਯੂਨਾਨੀ ਸ਼ਬਦ (*kleio*) ਦਾ ਮਤਲਬ ‘‘ਬੰਦ ਕਰਨਾ,’’ ‘‘ਤਾਲਾ ਲਾਉਣਾ,’’ ਜਾਂ ‘‘ਰੁਕਾਵਟ ਪਾਉਣਾ’’ ਹੈ। ਇਸਦਾ ਸਬੰਧ ‘‘ਕੁੰਜੀ’’ ਲਈ ਸ਼ਬਦ (*kleis*) ਨਾਲ ਹੈ। ਇਹ ਬਾਅਦ ਵਾਲਾ ਸ਼ਬਦ ਯਿਸੂ ਦੇ ਵਾਅਦੇ ਵਿਚ ਮਿਲਦਾ ਹੈ ਜਿਸ ਨੇ ਪਤਰਸ ਨੂੰ ‘‘ਸੁਰਗ ਦੇ ਰਾਜ ਦੀਆਂ ਕੁੰਜੀਆਂ’’ ਦੇਣੀਆਂ ਸਨ (16: 19)। ਇਸ ਕਰਕੇ ਯਹੂਦੀ ਆਗੂਆਂ ਅਤੇ ਉਸ ਦੇ ਰਸੂਲਾਂ ਵਿਚ ਫਰਕ ਕੀਤਾ ਜਾ ਸਕਦਾ ਹੈ। ਗੰਧੀ ਅਤੇ ਛੱਡੀਸੀ ਲੋਕਾਂ ਨੂੰ ਰਾਜ ਤੋਂ ਬਾਹਰ ਕੱਢ ਕੇ ਦਰਵਾਜ਼ੇ ਬੰਦ ਕਰ ਰਹੇ ਸਨ ਜਦੋਕਿ ਪਤਰਸ ਅਤੇ ਹੋਰ ਰਸੂਲਾਂ ਨੇ ਰਾਜ ਦੇ ਛਾਟਕ ਖੋਲ ਕੇ ਲੋਕਾਂ ਨੂੰ ਅੰਦਰ ਵੜਨ ਦੇਣਾ ਸੀ (16: 19 ਤੇ ਟਿੱਪਣੀਆਂ ਵੇਖੋ)। ਕੁੰਜੀਆਂ ਮਸੀਹ ਦੀ ਇੰਜੀਲ ਨੂੰ ਕਿਹਾ ਗਿਆ ਹੈ। ਇਸ ਨਾਲ ਮਿਲਦੀ ਜੁਲਦੀ ਇਕ ਆਇਤ ਵਿਚ ਕੁਝ ‘‘ਸ਼ਰਾ ਦੇ ਸਿਖਲਾਉਣ ਵਾਲਿਆਂ’’ (ਗੰਧੀਆਂ) ਨੂੰ ‘‘ਗਿਆਨ ਦੀ ਕੁੰਜੀ’’ ਲੈ ਲੈਣ ਲਈ ਝਾੜ ਪਾਈ ਗਈ ਸੀ (ਲੁਕਾ 11: 52)। ਆਪਣੀਆਂ ਮਨੁੱਖੀ ਰੀਤਾਂ ਅਤੇ ਕਪਟ ਭਰੇ ਨਮੂਨਿਆਂ ਦੇ ਨਾਲ ਨਾਲ ਮਸੀਹ ਨੂੰ ਠੁਕਰਾਉਣ ਕਰਕੇ ਸੱਚੇ ਮਨ ਨਾਲ ਭਾਲੁਣ ਵਾਲਿਆਂ ਨੂੰ ਸਹਿਆਈ ਦੀ ਖੋਜ ਕਰਨ ਤੋਂ ਰੋਕ ਦਿੱਤਾ ਗਿਆ ਸੀ।

ਯਿਸੂ ਨੇ ਇਹ ਆਖਿਆਦਿਆਂ ਆਪਣੀ ਗੱਲ ਸਮਝਾਈ, ‘‘ਕਿਉਂ ਜੋ ਉਸ ਵਿਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।’’ ਇਹ ਇਕ ਦੁਖਾਂਤ ਹੀ ਸੀ ਕਿ ਜ਼ਿਆਦਾਤਰ ਗ੍ਰੰਬੀਆਂ ਅਤੇ ਛੱਡੀਸੀਆਂ ਨੇ ਮਸੀਹ ਅਤੇ ਉਸ ਦੇ ਰਾਜ ਨੂੰ ਠੁਕਰਾ ਦਿੱਤਾ ਸੀ। ਪਰ ਇਸ ਨਾਲੋਂ ਵੀ ਮਾੜੀ ਗੱਲ ਇਹ ਸੀ ਕਿ ਉਹ ਲੋਕਾਂ ਨੂੰ ਯਿਸੂ ਦੇ ਖਿਲਾਫ਼ ਭੜਕਾ ਰਹੇ ਸਨ। ਯੂਹੰਨਾ ਵਿਚ ਕਈ ਆਇਤਾਂ ਤੋਂ ਪਤਾ ਲਗਦਾ ਹੈ ਕਿ ਕਈ ਯਹੂਦੀ ਯਿਸੂ ਵਿਚ ਇਮਾਨ ਲਿਆਏ ਸਨ ਪਰ ਉਹ ਉਸ ਵਿਚ ਆਪਣੇ ਇਮਾਨ ਨੂੰ ਵਿਖਾਉਣ ਤੋਂ ਡਰਦੇ ਸਨ, ਕਿਉਂ ਜੋ ਉਨ੍ਹਾਂ ਦੇ ਆਗੂਆਂ ਨੇ ਸਿਨਾਗੋਗ ਵਿੱਚੋਂ ਕੱਢ ਦੇਣਾ ਸੀ ਜਾਂ ਹੋਰ ਤਰੀਕਿਆਂ ਨਾਲ ਤੰਗ ਕਰਨ ਸੀ (ਯੂਹੰਨਾ 7: 12, 13; 9: 22; 12: 42; 19: 38)।

ਆਇਤ 14. ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਕੁਝ ਹੱਥਲਿਖਤਾਂ ਵਿਚ ਇਕ ਵਾਧੂ ਹਾਏ ਹੈ ਜਿਸ ਨੂੰ ਸ਼ਾਇਦ ਮਰਕੁਸ 12: 40 ਜਾਂ ਲੁਕਾ 20: 47 [‘‘ਉਹ ਵਿਧਾਲੁਣ ਲਈ ਲੰਮੀਆਂ ਪ੍ਰਾਰਥਨਾਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਧਾਲੁਣ ਲਈ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ। ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।’’] ਤੋਂ ਲਿਆ ਗਿਆ ਹੈ। ਭੁਹਾਡੇ ਉੱਤੇ ਹਾਇ ਹਾਇ ! ... ਉਹ ਵਿਧਾਲੁਣ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਧਾਲੁਣ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ। ਹੋ ਸਕਦਾ ਹੈ ਕਿ ਯਹੂਦੀ ਆਗੂ ਜਾਣ ਬੁਝ ਕੇ ਵਿਧਾਲੁਣ ਤੋਂ ਉਨ੍ਹਾਂ ਦੀ ਜਾਇਦਾਦ ਖੋਲ ਲੈਂਦੇ ਹੋਣ। ਸ਼ਾਇਦ ਉਨ੍ਹਾਂ ਨੂੰ ਮਰ ਚੁੱਕੇ ਪਤੀਆਂ ਵੱਲੋਂ ਉਨ੍ਹਾਂ ਜਾਇਦਾਦਾਂ ਦੇ ਸਰਪੁਸਤ ਠਹਿਰਾਇਆ ਗਿਆ ਸੀ ਅਤੇ ਉਹ ਇਸ ਇਖਤਿਆਰ ਦੀ ਵਰਤੋਂ ਆਪਣੇ ਛਾਇਦੇ ਲਈ ਕਰਦੇ ਸਨ 3 ਇਕ ਹੋਰ ਸੰਭਾਵਨਾ ਹੈ ਕਿ

ਇਹ ਯਹੂਦੀ ਆਗੂ ਅਜਿਹੀਆਂ ਵਿਧਵਾਵਾਂ ਦੀ ਮਹਿਮਾਨ-ਨਵਜ਼ੀ ਦਾ ਸ਼ੋਸ਼ਣ ਕਰ ਰਹੇ ਸਨ।<sup>4</sup> ਜਿਸ ਦਾ ਸਾਥੀ ਹੁਣੇ ਹੁਣੇ ਖੁਸ਼ਿਆ ਹੋਵੇ, ਖਾਸ ਕਰ ਉਹ ਔਰਤ ਅਸਾਨੀ ਨਾਲ ਝਾਂਸੇ ਵਿਚ ਆ ਸਕਦੀ ਸੀ। ਇਹ ਅਫਸੋਸ ਦੀ ਗੱਲ ਹੈ ਕਿ ਕੋਈ ਦੁਖੀ ਲਾਚਾਰ ਵਿਧਵਾ ਦਾ ਛਾਇਦਾ ਚੁੱਕੇ, ਪਰ ਅਜਿਹੇ ਵਿਅਕਤੀ ਦੇ ਧਾਰਮਿਕ ਆਗੂ ਹੋਣ ਤੇ ਇਹ ਹੋਰ ਵੀ ਨਿੰਦਣ ਯੋਗ ਹੈ।

ਇਨ੍ਹਾਂ ਕਪਟੀਆਂ ਨੂੰ ‘ਲੰਮੀਆਂ ਲੰਮੀਆਂ ਪ੍ਰਾਰਥਨਾਵਾਂ’ ਕਰਨ ਵਾਲੇ ਮੰਨਿਆ ਜਾਂਦਾ ਸੀ। ਯਿਸੂ ਨੇ ਪ੍ਰਮੁੱਖ ਥਾਂਵਾਂ ਤੇ ਖੜੇ ਹੋ ਕੇ ਲੰਮੀਆਂ ਲੰਮੀਆਂ ਦੁਆਵਾਂ ਕਰਨ, ਬਕਬਕ ਨਾਲ ਭਰੀ ਦੁਆ ਕਰਨ ਦੀ ਉਨ੍ਹਾਂ ਦੀ ਆਦਤ ਵੱਲ ਧਿਆਨ ਦੁਆਇਆ ਸੀ (6: 5-7 ਤੇ ਟਿਪਣੀਆਂ ਵੇਖੋ)। ਇਨ੍ਹਾਂ ਲੋਕਾਂ ਦੀ ਭਗਤੀ ਦਾ ਵਿਖਾਵਾ ਸਮਾਜ ਦੇ ਸਭ ਤੋਂ ਕਮਜ਼ੋਰ ਲੋਕਾਂ ਦੀਆਂ ਚੀਜ਼ਾਂ ਚੁਗਾਉਣ ਨਾਲ ਸਾਹਮਣੇ ਆ ਗਿਆ ਸੀ।

ਇਸ ਆਇਤ ਦੀ ਆਖਰੀ ਗੱਲ, ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ। ਫੇਰ ਤੋਂ ਨਰਕ ਵਿਚ ਮਿਲਣ ਵਾਲੀ ਸਜ਼ਾ ਦੇ ਦਰਜਿਆਂ ਦਾ ਸਵਾਲ ਦਿਮਾਗ ਵਿਚ ਲਿਆਉਂਦਾ ਹੈ। ਕਈ ਆਇਤਾਂ ਇਸ ਵਿਚਾਰ ਦੀ ਹਮਾਇਤ ਕਰਦੀਆਂ ਹੋਈਆਂ ਮਿਲਦੀਆਂ ਹਨ (11: 23, 24; ਲੂਕਾ 12: 47, 48; 2 ਤਿਮੋਥਿਊਸ 4: 14; ਇਬਰਾਨੀਆਂ 2: 2, 3; 10: 29; ਯਾਕੁਬ 3: 1)। ਖੁਦਾ ਹਰ ਬੰਦੇ ਦੇ ਕੰਮਾਂ ਦੇ ਅਧਾਰ ਤੇ ਸਜ਼ਾ ਦਵੇਗਾ (ਰੋਮੀਆਂ 2: 5, 6; 2 ਥੱਸਲੂਨੀਕੀਆਂ 1: 7, 8)। ਲਿਖਤ ਦਾ ਨਿਚੋੜ ਇਹ ਲੱਗਦਾ ਹੈ ਕਿ ਜਿਹੜੇ ਵੱਧ ਸਜ਼ਾ ਦੇ ਯੋਗ ਹਨ ਉਨ੍ਹਾਂ ਨੂੰ ਵੱਧ ਸਜ਼ਾ ਮਿਲੇਗੀ ਅਤੇ ਜਿਹੜੇ ਘੱਟ ਸਜ਼ਾ ਦੇ ਯੋਗ ਹਨ ਉਨ੍ਹਾਂ ਨੂੰ ਘੱਟ ਸਜ਼ਾ ਮਿਲੇਗੀ।

### ਦੂਜੀ ਹਾਇ (23:15)

<sup>15</sup>ਹੋ ਕਪਟੀ ਗ੍ਰੰਥੀਓ ਅਤੇ ਛਰੀਸੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਇਕ ਮਨੁੱਖ ਨੂੰ ਆਪਣੇ ਪੰਥ ਵਿਚ ਰਲਾਉਣ ਲਈ ਜਲ ਬਲ ਗਾਹੁੰਦੇ ਹੋ ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਹ ਨੂੰ ਆਪਣੇ ਨਾਲੋਂ ਢੂਣਾ ਨਰਕ ਦਾ ਪੁੱਤਰ ਬਣਾਉਂਦੇ ਹੋ।

ਆਇਤ 15. ਪਹਿਲੀ ਹਾਇ ਯਹੂਦੀ ਆਗੂਆਂ ਨੂੰ ਦੂਜਿਆਂ ਨੂੰ ਰਾਜ ਤੋਂ ਰੋਕਣ ਲਈ ਦੋਸ਼ੀ ਠਹਿਰਾਉਂਦੀ ਸੀ (23: 13)। ਇਸ ਨਾਲ ਮਿਲਦੀ ਜੁਲਦੀ ਦੂਜੀ ਹਾਇ ਉਨ੍ਹਾਂ ਲਈ ਕਹੀ ਗਈ ਸੀ ਸੀ ਜਿਹੜੇ ਆਪਣੇ ਕਪਟ ਵਿਚ ਦੂਜਿਆਂ ਨੂੰ ਬਦਲਦੇ ਸਨ।

ਪੰਥ ਵਿਚ ਰਲਾਉਣਾ (proselutos) ਸ਼ਬਦ ਆਮ ਤੌਰ ਤੇ ਯਹੂਦੀ ਧਰਮ ਵਿਚ ਬਦਲਣ ਵਾਲੇ ਗੈਰ ਕੌਮਾਂ ਲਈ ਕਿਹਾ ਜਾਂਦਾ ਹੈ। ‘ਰਲਣ ਵਾਲਾ’ ਅਸਲ ਵਿਚ ਯਹੂਦੀ ਨਹੀਂ ਹੁੰਦਾ ਸੀ ਪਰ ਉਹ ਆਮ ਤੌਰ ਤੇ ਖੁਦਾ ਦਾ ਖੇਡ ਮੰਨਣ ਵਾਲੇ ਲੋਕ ਹੁੰਦੇ ਸਨ ਜਿਹੜੇ ਯਹੂਦੀ ਧਰਮ ਨਾਲ ਹਮਦਰਦੀ ਰੱਖਦੇ ਹਨ (ਰਸੂਲਾਂ ਦੇ ਕੰਮ 10: 2, 22, 35; 13: 16, 26, 50; 16: 14; 17: 4, 17; 18: 7)।<sup>5</sup> ‘ਧਾਰਮਿਕਤਾ ਵਿਚ ਰਲਣ ਵਾਲੇ’ ਸੁੰਨਤ ਕੀਤੇ ਹੋਏ ਅਤੇ ਸਚਮੁਚ ਵਿਚ ਯਹੂਦੀ ਬਣੇ ਲੋਕ ਹੁੰਦੇ ਸਨ (ਰਸੂਲਾਂ ਦੇ ਕੰਮ 2: 10; 6: 5; 13: 43)। ਤਾਂ ਵੀ ਇੱਥੋਂ ‘ਆ ਚੁੱਕਿਆ’ ਉਸ ਸ਼ਕਤ ਲਈ ਹੈ ਜਿਹੜਾ ਛਰੀਸੀਆਂ ਦੇ ਪੰਥ ਵਿਚ ਆ ਜਾਂਦਾ ਸੀ।

ਛਰੀਸੀ ਕਿਸੇ ਨੂੰ ਬਦਲਣ ਲਈ ਪੂਰੀ ਵਾਹ ਲਾ ਦਿੰਦੇ ਸਨ। ਜਲ ਬਲ ਗਾਹੁੰਦੇ ਹੋਣਾ ਵਾਕਾੰਸ਼ ਮੁਹਾਵਰੇ ਦੇ ਰੂਪ ਵਿਚ ਹੋ ਸਕਦਾ ਹੈ ਜਿਸ ਤੋਂ ਅਰਥ ਹੈ ਪੂਰਾ ਜ਼ੋਰ ਲਾ ਦੇਣਾ। ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀ ਗੈਰ ਕੌਮਾਂ ਲਈ ਯਹੂਦੀ ਧਰਮ ਨੂੰ ਦਿਲਖਿਚਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਸਨ। ਆਪਣੇ ਕੰਮ ਵਿਚ ਉਨ੍ਹਾਂ ਨੂੰ ਬੋੜੀ ਬਹੁਤ ਕਾਮਯਾਬੀ ਮਿਲਦੀ ਸੀ,<sup>6</sup> ਪਰ ਛਰੀਸੀਆਂ ਨੂੰ ਕੁਝ ਹਾਸਲ

ਨਹੀਂ ਹੁੰਦਾ ਸੀ।

ਜਿਸੂ ਨੇ ਆਖਿਆ ਕਿ ਕਿਸੇ ਨੂੰ ਆਪਣੇ ਪੰਥ ਵਿਚ ਲੈ ਆਉਣ ਦੇ ਬਾਅਦ ਉਹ ਉਸ ਨੂੰ ਆਪਣੇ ਨਾਲੋਂ ਢੂਣਾ ਨਰਕ ਬਣਾ ਲੈਂਦੇ ਸਨ। ‘‘ਨਰਕ ਦਾ ਪੁੱਤਰ’’ ਇਕ ਸਾਮੀ ਇਜ਼ਹਾਰ ਹੈ ਜਿਸ ਤੋਂ ਭਾਵ ਹੈ ਕਿ ਕੋਈ ਸਿਰਫ਼ ਨਰਕ ਦੇ ਯੋਗ ਹੈ।<sup>7</sup> ਫਿਰਕਾ-ਵਾਰਨਾ ਜੋਸ਼ ਵਿਚ ਇਹ ਬਦਲਣ ਵਾਲੇ ਲੋਕ ਆਪਣੇ ਰਹਿਬਰਾਂ ਨਾਲੋਂ ਵੀ ਵੱਧ ਕੇ ਸਨ; ਪਰ ਉਨ੍ਹਾਂ ਦਾ ਜੋਸ਼ ਝੂਠ ਅਤੇ ਕਪਟ ਉੱਤੇ ਅਧਾਰਤ ਸੀ। ਇਸ ਕਰਕੇ ਉਹ ਦੋਹਰੀ ਸਜ਼ਾ ਦੇ ਸੋਗ ਸਨ।

## ਤੀਜੀ ਹਾਇ (23:16-22)

<sup>16</sup>ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ ! ਜਿਹੜੇ ਆਖਦੇ ਹੋ ਭਈ ਜੋ ਕੋਈ ਹੈਕਲ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਉ। <sup>17</sup>ਹੇ ਮੂਰਖੇ ਅਤੇ ਅੰਨ੍ਹੀਓ ਕਿਹੜਾ ਵੱਡਾ ਹੈ ਸੋਨਾ ਯਾ ਹੈਕਲ ਜਿਹ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? <sup>18</sup>ਅਤੇ ਇਹ ਤਾਂ ਕੁਝ ਗੱਲ ਨਹੀਂ ਪਰ ਜਿਹੜੀ ਭੇਟ ਉਸ ਉੱਤੇ ਹੈ ਜੇ ਉਹ ਦੀ ਸਹੁੰ ਖਾਵੇ ਤਾਂ ਉਹ ਨੂੰ ਪੂਰੀ ਕਰਨੀ ਕਰਨੀ ਪਉ। <sup>19</sup>ਹੇ ਅੰਨ੍ਹੀਓ ਕਿਹੜੀ ਵੱਡੀ ਹੈ ਭੇਟ ਯਾ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ? <sup>20</sup>ਇਸ ਲਈ ਜੋ ਕੋਈ ਜਗਵੇਦੀ ਦੀ ਸਹੁੰ ਖਾਂਦਾ ਹੈ ਸੋ ਉਹ ਦੀ ਅਤੇ ਸਭ ਚੀਜ਼ਾਂ ਦੀ ਜਿਹੜੀ ਉਸ ਉੱਤੇ ਹਨ ਸਹੁੰ ਖਾਂਦਾ ਹੈ। <sup>21</sup>ਅਤੇ ਜੋ ਕੋਈ ਹੈਕਲ ਦੀ ਸਹੁੰ ਖਾਂਦਾ ਹੈ ਸੋ ਉਸ ਦੀ ਅਰ ਉਸ ਦੇ ਵਿਚ ਰਹਿਣ ਵਾਲੇ ਦੀ ਭੀ ਸਹੁੰ ਖਾਂਦਾ ਹੈ। <sup>22</sup>ਅਤੇ ਜੋ ਕੋਈ ਸੁਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।

ਆਇਤ 16. ਤਿੱਜੀ ਹਾਇ ਦੀ ਸ਼ੁਰੂਆਤ ਦੂਜੀਆਂ ਹਾਇ ਨਾਲੋਂ ਫਰਕ ਢੰਗ ਨਾਲ ਹੁੰਦੀ ਹੈ। ਆਗੂਆਂ ਨੂੰ ‘ਹੇ ਕਪਟੀ ਗ੍ਰੰਥੀਓ ਅਤੇ ਛਰੀਸੀਓ’ ਆਖਣ ਦੀ ਥਾਂ ਜਿਸੂ ਨੇ ਉਨ੍ਹਾਂ ਨੂੰ ਹੇ ਅੰਨ੍ਹੇ ਆਗੂਓ ਆਖਿਆ। ਪਹਿਲਾਂ ਯਿਸੂ ਨੇ ਛਰੀਸੀਆਂ ਲਈ ਆਖਿਆ ਸੀ ‘ਉਨ੍ਹਾਂ ਨੂੰ ਜਾਣ ਦਿਓ, ਉਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿਚ ਡਿੱਗਣਗੇ’ (15: 14)। ਛਰੀਸੀ ਲੋਕ ਸੱਚੀ ਰੂਹਾਨੀ ਰੋਸ਼ਨੀ ਅਤੇ ਗਿਆਨ ਦੇਣ ਵਾਲੇ ਹੋਣ ਤੇ ਆਪਣੇ ਉੱਤੇ ਘਮੰਡ ਕਰਦੇ ਸਨ ਪਰ ਰੂਹਾਨੀ ਤੌਰ ਤੇ ਉਹ ਆਪ ਅੰਨ੍ਹੇ ਸਨ। ਉਨ੍ਹਾਂ ਨੂੰ ਸਚਿਆਈ ਦਾ ਗਿਆਨ ਨਹੀਂ ਸੀ। ਜੇ ਉਹ ਆਪ ਸਚਿਆਈ ਕੋਲ ਨਾ ਆਉਂਦੇ ਤਾਂ ਨਿਆਂ ਵਾਲੇ ਦਿਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਗਰ ਲਗਣ ਵਾਲਿਆਂ ਨੂੰ ਬੜਾ ਨੁਕਸਾਨ ਹੋਣਾ ਸੀ ਅਤੇ ਉਨ੍ਹਾਂ ਨੂੰ ਨਰਕ ਵਿਚ ਸੁੱਟ ਦਿੱਤਾ ਜਾਣਾ ਸੀ।

23: 16-22 ਵਿਚ ਜਿਸੂ ਨੇ ਸਹੁੰ ਦੀ ਉਦਾਹਰਣ ਵਰਤਦਿਆਂ ਛਰੀਸੀਆਂ ਦੇ ਰੂਹਾਨੀ ਅੰਨ੍ਹੇਪਣ ਨੂੰ ਵਿਖਾਇਆ (5: 34-37 ਤੇ ਟਿੱਪਣੀਆਂ ਵੇਖੋ)। ਉਸ ਨੇ ਉਨ੍ਹਾਂ ਉੱਤੇ ਮੰਨਣ ਯੋਗ ਸਹੁੰ ਦੀ ਗੱਲ ਤੇ ਉਨ੍ਹਾਂ ਦੇ ਗਲਤ ਤਰਕ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ। ਇਹ ਮੰਨ ਲੈਣਾ ਕਿ ਜਿਹੜਾ ਹੈਕਲ, ਵੇਦੀ ਜਾਂ ਸੁਰਗ ਦੀ ਸਹੁੰ ਖਾਂਦਾ ਹੈ, ਉਸ ਨੇ ਜਿੰਦਾ ਖੁਦਾ ਦੀ ਸਹੁੰ ਨਹੀਂ ਖਾਂਦੀ, ਬੇਵਕੂਫ਼ੀ ਸੀ। ਖੁਦਾ ਨੂੰ ਸ਼ਬਦਾਂ ਦੇ ਖੇਡ ਨਾਲ ਮਾਤ ਨਹੀਂ ਦਿੱਤੀ ਜਾ ਸਕਦੀ। ਇਸ ਹਾਇ ਵਿਚ ਸਹੁੰ ਖਾਣ ਦੀ ਮੰਜ਼ੂਰੀ ਨਹੀਂ ਹੈ, ਪਰ ਇਹ ਉਸ ਦੇ ਵਿਰੋਧੀਆਂ ਦੇ ਅੰਨ੍ਹੇਪਣ ਦੇ ਲੱਛਣ ਨੂੰ ਵਿਖਾਉਂਦੀ ਹੈ।<sup>8</sup>

ਛਰੀਸੀ ਆਪਣੇ ਚੇਲਿਆਂ ਨੂੰ ਦੱਸਦੇ ਸਨ, ‘‘ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਉ।’’ ਹੈਕਲ (maos) ਜੋ ਹੈਕਲ ਦਾ ਅੰਦਰੂਨੀ ਹਿੱਸਾ ਸੀ, ਖੁਦਾ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਇਹ ਉਹ ਥਾਂ ਸੀ ਜਿਸ ਵਿਚ ਉਸ ਨੇ ਆਪਣੇ ਨਾਮ ਨੂੰ ਰੱਖਿਆ ਸੀ (ਵੇਖੋ 2 ਇਤਿਹਾਸ 5: 11-14; 6: 18-21)। ਤਾਂ ਵੀ ਛਰੀਸੀ ਹੈਕਲ ਦੇ ਸੋਨੇ ਤੇ ਅਧਾਰਤ

ਸਹੁੰ ਨੂੰ ਹੈਕਲ ਤੇ ਅਧਾਰਿਤ ਸਹੁੰ ਨਾਲੋਂ ਵੱਧ ਮੰਨਦੇ ਸਨ। ਅਜਿਹਾ ਸੋਨਾ ਉਹ ਪੱਤਰੇ ਹੋ ਸਕਦੇ ਸਨ ਜਿਨ੍ਹਾਂ ਨਾਲ ਅੰਦਰੂਨੀ ਵੇਦੀ ਦੀਆਂ ਬਾਹਰੀ ਕੰਧਾਂ ਨੂੰ ਸਜਾਇਆ ਗਿਆ ਸੀ। ਜੋਸੇਫਸ ਨੇ ਲਿਖਿਆ ਹੈ:

ਹੁਣ ਸਾਹਮਣਿਓਂ ਹੈਕਲ ਦਾ ਬਾਹਰੀ ਹਿੱਸਾ . . . ਸਾਰੇ ਦਾ ਸਾਰਾ ਭਾਰੇ ਵਸਤਰ ਵਾਲੇ ਸੋਨੇ ਦੇ ਪੱਤਰਿਆਂ [ਨਾਲ] ਢੱਕਿਆ ਹੋਇਆ ਸੀ ਅਤੇ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾਲ, ਇਨ੍ਹਾਂ ਦੀ ਚਮਕ ਬੜੀ ਤਿੱਪੀ ਹੋ ਜਾਂਦੀ ਸੀ, ਅਤੇ ਇਸ ਉੱਤੇ ਧਿਆਨ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਨਜ਼ਰ ਉਵੇਂ ਹੀ ਫੇਰਨੀ ਪੈਂਦੀ ਸੀ ਜਿਵੇਂ ਸੂਰਜ ਦੀਆਂ ਕਿਰਣਾਂ ਤੋਂ ਫੇਰਦੇ ਹਾਂ।<sup>9</sup>

ਇਕ ਹੋਰ ਸੰਭਾਵਨਾ ਹੈ ਕਿ ਸੋਨਾ ਹੈਕਲ ਨੂੰ ਭੇਟ ਕੀਤੇ ਗਏ ਚੰਦੇ ਲਈ ਹੈ।<sup>10</sup>

**ਆਇਤ 17.** ਯਿਸੂ ਨੇ ਡਰੀਸੀਆਂ ਨੂੰ ਹੇ ਮੂਰਖੇ ਆਖਿਆ। ਪਹਿਲਾਂ ਉਸ ਨੇ ਗੁੱਸੇ ਦੀ ਭਾਵਨਾ ਨਾਲ ‘‘ਮੂਰਖ’’ (moros) ਸ਼ਬਦ ਦੀ ਵਰਤੋਂ ਦੇ ਬਿਲਾਫ਼ ਚਿਤਾਵਨੀ ਦਿੱਤੀ ਸੀ (5:22)। ਐਲਨ ਹਿਉਲ ਮੈਕਨੇਲ ਨੂੰ ਲੱਗਾ ਕਿ ਇਸ ਤੋਂ ਇਹ ਪਤਾ ਲਗਦਾ ਹੈ ਕਿ ਇਸ ਸ਼ਬਦ ਨਾਲ ਕੁਝ ਫਰਕ ਨਹੀਂ ਪੈਂਦਾ, ਪਰ ਜਿਸ ਥੋੜ੍ਹਾ ਨਾਲ ਕਿਹਾ ਗਿਆ ਹੋਵੇ ਕਿ ਉਸ ਨਾਲ ਪੈਂਦਾ ਹੈ।<sup>11</sup> ਉਨ੍ਹਾਂ ਨੇ ਤਰਕ ਦੇ ਬੇਤੁਕੇ ਹੋਣ ਨੂੰ ਸਾਹਮਣੇ ਲਿਆਉਇਆਂ ਯਿਸੂ ਨੇ ਪੁੱਛਿਆ, ‘‘ਕਿਹੜਾ ਵੱਡਾ ਹੈ ਸੋਨਾ ਯਾ ਹੈਕਲ ਜਿਹ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ?’’ ਜਾਹਿਰ ਹੈ ਕਿ ਹੈਕਲ ਸੋਨੇ ਨਾਲੋਂ ਵੱਡੀ ਸੀ। ਹੈਕਲ ਕਰਕੇ ਹੀ ਸੋਨਾ ਪਵਿੱਤਰ ਸੀ ਨਾ ਕਿ ਸੋਨੇ ਕਰਕੇ ਹੈਕਲ ਪਵਿੱਤਰ ਸੀ।

**ਆਇਤ 18.** ਇਨ੍ਹਾਂ ਡਰੀਸੀਆਂ ਦਾ ਕਿਹਿਣਾ ਇਹੀ ਸੀ ਕਿ ਜੇ ਕੋਈ ਜਾਂ ਵੇਦੀ ਦੀ ਸਹੁੰ ਖਾਵੇਂ ਤਾਂ ਇਸ ਦਾ ਮਤਲਬ ਕੁਝ ਨਹੀਂ ਹੈ। ਪਰ ਜੇ ਉਹ ਜਿਹੜੀ ਭੇਟ ਉਸ ਉੱਤੇ ਹੈ, ਉਸ ਦੀ ਸਹੁੰ ਖਾਵੇਂ ਤਾਂ ਉਹ ਉਸ ਨੂੰ ਪੂਰੀ ਕਰਨੀ ਪਉ। ਇੱਥੇ ਜਗਵੇਦੀ ਹੈਕਲ ਦੇ ਸਾਹਮਣੇ ਬਣੀ ਹੋਮਬਲੀ ਦੀ ਵੇਦੀ ਨੂੰ ਆਖਿਆ ਗਿਆ ਹੈ। ਇਸ ਵੇਦੀ ਤੇ ਯਾਜਕ ਹਰ ਰੋਜ਼ ਜਾਨਵਰਾਂ ਦੀਆਂ ਕੁਰਬਾਨੀਆਂ ਦਿੰਦੇ ਸਨ। ਹੋਰ ਭੇਟਾਂ ਵਿਚ ਅਨਾਜ ਅਤੇ ਮੈਅ ਹੁੰਦੀ ਸੀ। ‘‘ਭੇਟ’’ ਲਈ ਯੂਨਾਨੀ ਸ਼ਬਦ (doron) ਦਾ ਅਨੁਵਾਦ ‘‘ਦਾਨ’’ ਵੀ ਹੈ ਸਕਦਾ ਹੈ (NIV)।

**ਆਇਤ 19.** ਇਕ ਵਾਰ ਫੇਰ ਡਰੀਸੀਆਂ ਦੇ ਤਰਕ ਵਿਚ ਕਮੀ ਸੀ। ਯਿਸੂ ਨੇ ਪੁੱਛਿਆ, ‘‘ਕਿਹੜੀ ਵੱਡੀ ਹੈ ਭੇਟ ਯਾ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ?’’ ਬੂਰ 29:37 ਆਖਦਾ ਹੈ ਕਿ ‘‘ਜਿਹੜਾ ਜਗਵੇਦੀ ਨੂੰ ਛੂਹੇ ਉਹ ਪਵਿੱਤਰ ਹੋਵੇਗਾ।’’ ਜਾਹਿਰ ਤੌਰ ਤੇ ਵੇਦੀ ਨਾਲ ਕੁਰਬਾਨੀਆਂ ਪਵਿੱਤਰ ਹੋ ਜਾਂਦੀਆਂ ਸਨ ਇਸ ਕਰਕੇ ਇਹ ਵੱਡੀ ਸੀ।

**ਆਇਤਾਂ 20-22.** ਪ੍ਰਭੂ ਨੇ ਆਖਿਆ ਕਿ ਜਗਵੇਦੀ ਦੀ ਸਹੁੰ ਖਾਣਾ ਉਹ ਦੀ ਅਤੇ ਸਭ ਚੀਜ਼ਾਂ ਦੀ ਜਿਹੜੀਆਂ ਉਸ ਉੱਤੇ ਹਨ ਸਹੁੰ ਖਾਣ ਵਾਂਗ ਹੀ ਸੀ। ਡਰੀਸੀਆਂ ਦੇ ਨਿਯਮਾਂ ਵਿਚ ਕਪਟੀਆਂ ਲਈ ਸਹੁੰ ਖਾ ਕੇ ਆਪਣੀ ਮੰਨਤ ਪੂਰੀ ਕਰਨ ਦੇ ਫਰਜ਼ ਨੂੰ ਨਾ ਮੰਨਣ ਦਾ ਤਰੀਕਾ ਦੱਸਿਆ ਗਿਆ ਸੀ। ਕਿਉਂਕਿ ਉਨ੍ਹਾਂ ਲਈ ਭੂਠ ਬੋਲਣ ਦਾ ਅਸਾਨ ਤਰੀਕਾ ਸੀ। ਯਿਸੂ ਨਿਰਾ ਦਿਰੀ ਨਹੀਂ ਕਹਿ ਰਿਹਾ ਸੀ ਕਿ ਡਰੀਸੀਆਂ ਨੇ ਮਾਮਲੇ ਨੂੰ ਬਿਲਕੁਲ ਹੀ ਉਲਟ ਪੁਲਟ ਦਿੱਤਾ ਹੈ ਬਲਕਿ ਉਹ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਰਿਹਾ ਸੀ ਕਿ ਹਰ ਸਹੁੰ ਮੰਨਣੀ ਜ਼ਰੂਰੀ ਹੈ।<sup>12</sup>

ਯਿਸੂ ਨੇ ਸੰਕੇਤ ਦਿੱਤਾ ਕਿ ਲੋਕ ਜਦ ਵੀ ਹੈਕਲ ਦੀ ਸਹੁੰ ਖਾਂਦੇ ਹਨ, ਉਹ ਖੁਦਾ ਦੀ ਹੀ ਸਹੁੰ ਖਾ ਰਹੇ ਹੁੰਦੇ ਹਨ ਜਿਹੜਾ ਉਸ ਦੇ ਵਿਚ ਰਹਿੰਦਾ ਸੀ। ਬਾਸਕਰ ਹੈਕਲ ਦਾ ਅਤਪਾਵਿੱਤਰ ਸਥਾਨ ਖੁਦਾ ਦੀ ਮੌਜੂਦਗੀ ਨੂੰ ਵਿਖਾਉਂਦਾ ਸੀ। ਇਹ ਸੁਰਗ ਵਿਚ ਖੁਦਾ ਦੇ ਅਸਲ ਦਰਬਾਰ ਦੀ ਇਕ ਝਲਕ ਸੀ (ਵੇਖੋ ਇਥਰਾਨੀਆਂ 9: 1-14)।

ਮਿਸ਼ਨਾਰ ਦੇ ਅਨੁਸਾਰ, ‘‘ਸੁਰਗ ਅਤੇ ਧਰਤੀ ਦੀ’’ ਸਹੁੰ ਖਾਣ ਵਾਲਿਆਂ ਨੂੰ ਛੂਟ ਹੈ। ਪਰ

ਜੇ ਉਹ ਖੁਦਾ ਦੇ ਅੱਗੇ ਬੇਨਤੀ ਕਰਨ ਭਾਵੇਂ (ਅਦੋਨਾਇ, ਯਾਹਵੇਹ, ਜਾਂ ਸਰਬਸ਼ਕਤੀਮਾਨ ਦੇ ਨਾਂਅ ਨਾਲ) ਤਾਂ ਉਹ ਸਹੁੰ ਪੂਰੀ ਕਰਨੀ ਜ਼ਰੂਰੀ ਹੋ ਜਾਂਦੀ ਸੀ।<sup>13</sup> ਇਸਦੇ ਉਲਟ ਜਿਸੂ ਨੇ ਕਿਹਾ ਕਿ ਜੇ ਸੁਰਗ ਦੀ ਸਹੁੰ ਖਾਂਦਾ ਹੈ ਉਹ ਖੁਦਾ ਦੇ ਤਪਤ ਦੀ ਅਤੇ ਉਸ ਉੱਤੇ ਬੈਠਣ ਵਾਲੇ ਦੀ ਵੀ ਸਹੁੰ ਖਾਂਦਾ ਹੈ। ਯਸਾਯਾਹ 66: 1 ਵਿਚ ਖੁਦਾ ਨੇ ਆਖਿਆ, ‘‘ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।’’

ਜਿਸੂ ਨੇ ਅਜਿਹੀਆਂ ਸਭ ਸਹੁੰਆਂ ਦੇ ਬਿਲਾਫ਼ ਚਿਤਾਵਨੀ ਦਿੱਤੀ (5:33-37)। ਉਸ ਨੇ ਦੌੰਸਿਆ ਕਿ ਸਹੁੰ ਖਾਣ ਵਾਲੇ ਕਿਸੇ ਵੀ ਵਿਅਕਤੀ ਲਈ ਉਸ ਨੂੰ ਪੂਰਾ ਕਰਨਾ ਜ਼ਰੂਰੀ ਹੈ। ਹਰ ਸਹੁੰ ਭਾਵੇਂ ਉਹ ਗੱਲਾਂ ਨਾਲ ਹੋਵੇ ਇਕ ਵਚਨਬੱਧਤਾ ਹੈ ਜਿਸਦਾ ਸਭ ਤੋਂ ਵੱਡਾ ਗਵਾਹ ਖੁਦਾ ਹੈ ਅਤੇ ਉਹ ਸਾਡੀ ਭਾਸ਼ਾ ਦਾ ਆਖਰੀ ਨਿਆਂ ਕਰੇਗਾ (ਵੇਖੋ 12:36, 37)।<sup>14</sup>

### ਚੌਥੀ ਹਾਇ (23:23, 24)

<sup>23</sup>ਹੋ ਕਪਟੀ ਗ੍ਰੰਥੀਓ ਅਤੇ ਛਰੀਸ਼ੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੇ ਤੁਸੀਂ ਪ੍ਰਦੀਪੇ ਅਤੇ ਸੌਂਛ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਰਾਹੀਂਦਾ ਸੀ ਜੇ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ। <sup>24</sup>ਹੋ ਅੰਨ੍ਹੇ ਆਗੂਓ ਜਿਹੜੇ ਮੱਛਰ ਪੁਣ ਲੈਂਦੇ ਅਤੇ ਉਠ ਨਿਗਲ ਜਾਂਦੇ ਹੋ !

**ਆਇਤ 23.** ਚੌਥੀ ਹਾਇ ਵਿਚ ਦਸਵਾਂ ਹਿੱਸਾ ਦਿੱਤੇ ਜਾਣ ਦੀ ਗੱਲ ਹੈ। ਦਸੌਂਧ ਦੇਣ ਤੋਂ ਭਾਵ ਆਮਦਨ ਦਾ ਦਸਵਾਂ ਹਿੱਸਾ ਦੇਣਾ ਹੈ। ਬਾਈਬਲ ਵਿਚ ਦਸੌਂਧ ਦੇਣ ਦਾ ਪਹਿਲਾ ਜ਼ਿਕਰ ਅਥਰਹਾਮ ਦੇ ਮਲਕਿਸਿਦਕ ਨੂੰ ਜਿਹੜਾ ਯਾਜਕ/ਸ਼ਾਲੇਮ ਦਾ ਰਾਜਾ, ਯਹੁਸ਼ਲਮ ਦੇ ਪੁਰਾਣੇ ਨਾਂਅ ਸਲੇਮ ਦਾ ਰਾਜਾ ਸੀ, ਦਸਵਾਂ ਹਿੱਸਾ ਦੇਣ ਦੀ ਘਟਨਾ ਹੈ (ਉਤਪਤ 14: 18-20)। ਸਰ੍ਵ ਵਿਚ ਦਸੌਂਧ ਦੇਣ ਦੀਆਂ ਸ਼ਰਤਾਂ ਪੇਚੀਦਗੀ ਵਾਲੀਆਂ ਹਨ। ਜਿਸ ਵਿਚ ਕਈਆਂ ਦਾ ਮੰਨਣਾ ਹੈ ਕਿ ਤਿੰਨ ਤਰ੍ਹਾਂ ਦੇ ਵੱਖੋਂ ਵੱਖ ਦਸੌਂਧ ਹੁੰਦੇ ਸਨ। ਖੁਦਾ ਨੇ ਇਸਰਾਏਲੀਆਂ ਨੂੰ ਆਪਣੇ ਲਈ ਪਿਵਿੱਤਰ ਰੱਖਣ ਲਈ ਜ਼ਮੀਨ ਦੇ ਬੀ ਅਤੇ ਫਲ ਦਾ ਦਸੌਂਧ ਅਤੇ ਜਾਨਵਰਾਂ ਦਾ ਦਸੌਂਧ ਵੱਖ ਰੱਖਣ ਦਾ ਹੁਕਮ ਦਿੱਤਾ ਸੀ (ਲੇਵੀਆਂ ਦੀ ਪੇਖੀ 27:30-33)। ਅਜਿਹਾ ਕਰਨ ਨਾਲ ਜ਼ਮੀਨ ਦੇ ਮਾਲਿਕ ਅਤੇ ਜਾਇਦਾਦ ਦੇ ਵੰਡਣ ਵਾਲੇ ਦੇ ਰੂਪ ਵਿਚ ਖੁਦਾ ਨੂੰ ਪਛਾਣ ਮਿਲੀ (ਵੇਖੋ ਲੇਵੀਆਂ ਦੀ ਪੇਖੀ 25:23; ਵਿਵਸਥਾਸਾਰ 8: 17, 18)। ਦਸੌਂਧ ਲੇਵੀਆਂ ਨੂੰ ਤੁਬੂ ਅਤੇ ਬਾਅਦ ਵਿਚ ਹੈਕਲ ਵਿਚ ਸੇਵਾ ਲਈ ਦਿੱਤਾ ਜਾਣਾ ਸੀ (ਗਿਣਤੀ 18:21-24)।<sup>15</sup> ਹੋਰ ਆਇਤਾਂ ਤੋਂ ਸੰਕੇਤ ਮਿਲਦਾ ਹੈ ਕਿ ਦਸੌਂਧ ਉਸ ਥਾਂ ਵਿਚ ਜਿੱਥੇ ਖੁਦਾ ਨੇ ਆਪਣੇ ਨਾਮ ਨੂੰ ਰੱਖਣਾ ਸੀ, ਬੰਦਰੀ ਕਰਨ ਵਾਲਿਆਂ ਅਤੇ ਲੇਵੀਆਂ ਵਿਚਕਾਰ ਵੰਡਿਆ ਜਾਣਾ ਸੀ (ਵਿਵਸਥਾਸਾਰ 12:5-19; 14:22, 23)। ਜੇ ਕੋਈ ਇਸਰਾਏਲੀ ਐਨੀ ਦੂਰ ਰਹਿੰਦਾ ਹੋਵੇ ਜਿਸ ਕਰਕੇ ਇਨ੍ਹਾਂ ਚੀਜ਼ਾਂ ਨੂੰ ਚੁੱਕ ਕੇ ਲਿਆਉਣਾ ਪੈਂਦਾ ਹੋਵੇ ਤਾਂ ਉਹ ਇਨ੍ਹਾਂ ਨੂੰ ਵੇਚ ਕੇ, ਉਸ ਤੋਂ ਮਿਲਣ ਵਾਲੀ ਰਕਮ ਯਹੁਸ਼ਲਮ ਵਿਚ ਲਿਆ ਕੇ ਉੱਥੋਂ ਲੋੜੀਂਦੀਆਂ ਚੀਜ਼ਾਂ ਖਰੀਦ ਸਕਦਾ ਸੀ (ਵਿਵਸਥਾਸਾਰ 14:24-27)। ਹਰ ਤੀਜੇ ਸਾਲ ਦਸੌਂਧ ਆਪਣੇ ਸ਼ਹਿਰ ਵਿਚ ਜ਼ਮ੍ਹਾ ਕਰਵਾਉਣਾ ਜ਼ਰੂਰੀ ਸੀ। ਇਹ ਇਸਦੀ ਵਰਤੋਂ ਉੱਥੇ ਰਹਿੰਣ ਵਾਲੇ ਲੇਵੀਆਂ, ਯਤੀਮਾਂ, ਵਿਧਵਾਵਾਂ ਅਤੇ ਪਰਦੇਸੀਆਂ ਦੀ ਮਦਦ ਲਈ ਕੀਤੀ ਜਾਂਦੀ ਸੀ (ਵਿਵਸਥਾਸਾਰ 14:28, 29; 26: 12)।

ਪੂਰੀਨੇ ਅਤੇ ਸੌਂਛ ਅਤੇ ਜੀਰੇ ਦੀ ਵਰਤੋਂ ਮਸਾਲਿਆਂ ਲਈ ਕੀਤੀ ਜਾਂਦੀ ਸੀ। ਯਸਾਯਾਹ ਦੇ ਅਨੁਸਾਰ ਕਿਸਾਨ, ‘‘ਸੌਂਛ ਨੂੰ ਖਿਲਾਰਦਾ’’ ਅਤੇ ਜੀਰੇ ਦਾ ਖੁੱਲ੍ਹਾ ਛੱਟਾ ਦਿੰਦਾ’’ ਹੈ (ਯਸਾਯਾਹ 28:25)।

ਇਹ ਮਸਾਲੇ ਦਸੌਂਧ ਦੇ ਨਿਜਮਾਂ ਦੇ ਅਧੀਨ ਆਉਂਦੇ ਸਨ, ਜਿਸ ਵਿਚ ਜੋ ਬੀਜਿਆ ਗਿਆ ਉਸ ਤੋਂ ‘ਜ਼ਮੀਨ ਦੀ ਫਸਲ’ ਦਾ ਦਸੌਂਧ ਦੇਣਾ ਜ਼ਰੂਰੀ ਹੁੰਦਾ ਸੀ (ਲੇਵੀਆਂ ਦੀ ਪੋਥੀ 27: 30; ਵਿਵਸਥਾਸਾਰ 14: 22)।<sup>16</sup> ਛਰੀਸੀ ਲੋਕ ਛੋਟਿਆਂ ਛੋਟਿਆਂ ਪੱਤਿਆਂ ਅਤੇ ਛੋਟੇ ਛੋਟੇ ਬੀਆਂ ਨੂੰ ਗਿਣਨ ਵਿਚ ਬੜੇ ਚੌਕਸ ਹੁੰਦੇ ਸਨ। ਯਿਸੂ ਦੇ ਇਕ ਦਿਸ਼ਟਾਂਤ ਵਿਚ ਛਰੀਸੀ ਨੇ ਸੋਖੀ ਮਾਰੀ, ‘ਮੈਂ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ’ (ਲੂਕਾ 18: 12)। ਇਕ ਹੋਰ ਥਾਂ ਯਿਸੂ ਨੇ ਆਖਿਆ ਕਿ ਉਹ ‘ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸੌਂਧ ਦਿੰਦੇ’ ਸਨ (ਲੂਕਾ 11: 42)।<sup>17</sup> ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣ ਨਾਲ ਪਤਾ ਲਗਦਾ ਸੀ ਕਿ ਉਹ ਬੜੇ ਧਰਮੀ ਹਨ।

ਛਰੀਸੀ ਲੋਕ ਇਨ੍ਹਾਂ ਛੋਟੀਆਂ ਗੱਲਾਂ ਵਿਚ ਭਾਵੇਂ ਬੜੇ ਮਾਤਬਰ ਸਨ ਪਰ ਉਨ੍ਹਾਂ ਨੇ ਭੁਰੇਤ ਦੇ ਭਾਰੇ ਹੁਕਮਾਂ ਨੂੰ ਛੱਡ ਦਿੱਤਾ ਸੀ। ਇੱਥੇ ਭਾਰੇ (barus) ਮੁਸ਼ਕਿਲ ਦੀ ਥਾਂ ਮਹੱਤਵ ਦਾ ਸੰਕੇਤ ਦਿੰਦਾ ਹੈ।<sup>18</sup> ਅਜਿਹੀ ਭਾਸ਼ਾ ਤੋਂ ਯਹੂਦੀ ਲੋਕ ਵਾਕਫ ਸਨ ਕਿਉਂ ਜੋ ਰੱਬੀਆਂ ਨੇ ਸ਼ਵਾ ਨੂੰ ਹੌਲੇ ਅਤੇ ਭਾਰੇ ਵਰਗਾਂ ਵਿਚ ਵੰਡ ਦਿੱਤਾ ਸੀ (5: 19 ਤੇ ਟਿੱਪਣੀਆਂ ਵੇਖੋ)।<sup>19</sup> ਭਾਰੀਆਂ ਗੱਲਾਂ ਵਿਚ ਨਿਆਉਂ (ਯਸਾਯਾਹ 1: 17; ਯਿਰਮਿਯਾਹ 22: 3; ਮੀਕਾ 6: 8), ਦਯਾ (ਹੋਸ਼ੇਆ 6: 6; ਜ਼ਕਰਯਾਹ 7: 9, 10), ਨਿਹਚਾ (ਹਰਬੁਕ 2: 4) ਸਨ। ਇਕ ਹੋਰ ਮੌਕੇ ਤੇ ਯਿਸੂ ਨੇ ਕਿਹਾ ਕਿ ਉਨ੍ਹਾਂ ਨੇ ‘ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤਾਂ’ ਦੀ ਬੇਪਰਵਾਹੀ ਕੀਤੀ ਸੀ (ਲੂਕਾ 11: 42)। ਉਸ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ। ਜਿਹੜੀਆਂ ਇਸ ਨਾਲੋਂ ਆਹਿਮ ਸਨ।

**ਆਇਤ 24.** ਫਿਰ ਯਿਸੂ ਨੇ ਛਰੀਸੀਆਂ ਨੂੰ ਹੋ ਅੰਨ੍ਹੇ ਆਗੂਓ ਦੱਸਿਆ (ਵੇਖੋ 23: 16)। ਉਸ ਨੇ ਇਹ ਆਖਦਿਆਂ ਕਿ ਇਹ ਲੋਕ ਮੱਛਰ ਪੁਣ ਲੈਂਦੇ ਅਤੇ ਉਠ ਨਿਗਲ ਜਾਂਦੇ ਹਨ, ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦੇਣ ਅਤੇ ਵੱਡੀਆਂ ਅਤੇ ਆਹਿਮ ਗੱਲਾਂ ਨੂੰ ਨਜ਼ਰਾਂਦਾਜ਼ ਕਰਨਾ ਵਿਖਾਇਆ। ਪ੍ਰਭੂ ਨੂੰ ਅਜਿਹੇ ਗੰਭੀਰ ਫਰਕਾਂ ਦੀ ਵਰਤੋਂ ਪਸੰਦ ਸੀ (7: 3, 4; 13: 31, 32; 17: 20; 19: 24)। ਮੱਛਰ ਨੂੰ ਜੋ ਕਿ ਇਕ ਛੋਟਾ ਜਿਹਾ ਕੀੜਾ ਹੈ, ਉਠ ਨਾਲ ਮਿਲਾਇਆ ਗਿਆ ਜਿਹੜਾ ਫਲਿਸਤੀਨ ਦਾ ਸਭ ਤੋਂ ਵੱਡਾ ਜਾਨਵਰ ਸੀ। ਹੋ ਸਕਦਾ ਹੈ ਕਿ ਉਸ ਦੇ ਰੂਪਕ ਵਿਚ ਜਿਹੜਾ ਮੁਹਾਵਰਾ ਹੈ,<sup>20</sup> ਉਹ ਅਰਾਮੀ ਭਾਸ਼ਾ ਦੇ ਸ਼ਬਦਾਂ ਦਾ ਖੇਡ ਹੋਵੇ। ‘ਮੱਛਰ’ ਲਈ (qalma) ਜਾਂ (qalama) ਜਦਕਿ ‘ਉਠ’ ਲਈ (gamla) ਹੈ।<sup>21</sup> ਮੱਛਰ ਅਤੇ ਉਠ ਦੋਵੇਂ ਹੀ ਰਸਮੀ ਤੌਰ ਤੇ ਅਸ਼ੁਧ ਸਨ ਅਤੇ ਭੇਜਨ ਦੇ ਰੂਪ ਵਿਚ ਉਨ੍ਹਾਂ ਨੂੰ ਖਾਣ ਦੀ ਮਨਾਹੀ ਸੀ (ਲੇਵੀਆਂ ਦੀ ਪੋਥੀ 11: 4, 20-23, 41-43)। ਛਰੀਸੀ ਲੋਕ ਆਪਣੀ ਮੈਅ ਵਿੱਚੋਂ ਅਸ਼ੁਧ ਕੀਤੇ ਮਕੌੜਿਆਂ ਨੂੰ ਕੱਢਣ ਲਈ ਕੱਪੜੇ ਅਤੇ ਲੱਕੜ ਦੀਆਂ ਟੋਕਰੀਆਂ ਵਰਤਦੇ ਸਨ।<sup>22</sup> ਯਿਸੂ ਦੀ ਅਤਕਬਧਨੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਛੋਟੀ-ਛੋਟੀ ਅਸ਼ੁਧਤਾ ਤੋਂ ਬਚਣ ਦੀ ਕੋਸ਼ਿਸ਼ ਤਾਂ ਕਰਦੇ ਸਨ ਪਰ ਵੱਡੀ ਅਸ਼ੁਧਤਾ ਦੀ ਪਰਵਾਹ ਨਹੀਂ ਕਰਦੇ ਸਨ।

### ਪੰਜਵੀਂ ਹਾਇ (23:25, 26)

<sup>25</sup>ਹੋ ਕਪਟੀ ਗੁੰਬੀਓ ਅਤੇ ਛਰੀਸੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦਪਰਹੇਜੀ ਨਾਲ ਭਰੇ ਹੋਏ ਹਨ।<sup>26</sup>ਹੋ ਅੰਨ੍ਹੇ ਛਰੀਸੀ ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ, ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।

**ਆਇਤ 25.** ਪੰਜਵੀਂ ਹਾਇ ਵਿਚ ਯਿਸੂ ਨੇ ਯਹੂਦੀ ਆਗੂਆਂ ਦੀ ਆਲੋਚਨਾ ਕੀਤੀ ਕਿਉਂ ਜੋ ਉਹ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਸਨ ਪਰ ਅੰਦਰੋਂ ਧਿਆਨ ਨਹੀਂ ਦਿੰਦੇ ਸਨ। ਯਹੂਦੀ

ਲੋਕ ਆਪਣੀ ਅਤੇ ਖਾਣ ਦੇ ਆਪਣੇ ਭਾਂਡਿਆਂ ਦੀ ਰਸਮੀ ਸਫ਼ਾਈ ਤੇ ਧਿਆਨ ਦਿੰਦੇ ਸਨ (15: 1–20; ਮਰਕੁਸ 7: 1–8)। ਉਨ੍ਹਾਂ ਨੇ ਕਟੋਰੇ ਦੇ ਅੰਦਰ ਅਤੇ ਇਸਦੇ ਬਾਹਰ ਦੀ ਸਫ਼ਾਈ ਵਿਚ ਛਰਕ ਬਣਾ ਲਿਆ ਸੀ<sup>23</sup> ਜਿਸੂ ਨੇ ਇਨ੍ਹਾਂ ਗ੍ਰੰਥੀਆਂ ਅਤੇ ਛਗੀਸੀਆਂ ਦੇ ਮਨਾਂ ਦੀ ਹਾਲਤ ਨੂੰ ਸਮਝਾਉਣ ਲਈ ਇਸ ਦੇ ਪਿਛੋਕੜ ਦੀ ਵਰਤੋਂ ਕੀਤੀ। ਉਸ ਦੇ ਸਾਫ਼ ਇਲਜ਼ਾਮ ਕਿ ‘‘ਅੰਦਰੋਂ ਉਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ’’ ਤੋਂ ਇਸਦਾ ਸਾਫ਼ ਪਤਾ ਲਗਦਾ ਹੈ। ‘‘ਲੁੱਟ ਅਤੇ ਬਦਪਰਹੇਜ਼ੀ ਨਾਲ’’ ਕਟੋਰਾ ਜਾਂ ਭਾਂਡਾ ਨਹੀਂ ਭਰ ਸਕਦੇ, ਪਰ ਲੋਕ ਭਰ ਸਕਦੇ ਹਨ (15: 18, 19)। ਇਨ੍ਹਾਂ ਆਗੂਆਂ ਨੂੰ ਆਪਣੀ ਅੰਦਰੂਨੀ ਰੂਹਾਨੀ ਹਾਲਤ ਦੀ ਥਾਂ ਬਾਹਰੀ ਤੌਰ ਤੇ ਰਸਮੀ ਅਸ਼ੁੱਧਤਾ ਦੀ ਬਹੁਤੀ ਫਿਕਰ ਸੀ। ਛਗੀਸੀ ਲੋਕ ਤਾਂ ਆਪਣੇ ਰਸਮੀ ਨਹਾਉਣ ਬਾਰੇ ਹੋਰ ਵੀ ਚੋਕਸ ਸਨ, ਪਰ ਲਾਲਚੀ ਅਤੇ ਲੋਭੀ ਸਨ (ਲੂਕਾ 16: 14)। ‘‘ਬਦਪਰਹੇਜ਼ੀ’’ ਲਈ ਯੂਨਾਨੀ ਸ਼ਬਦ (*akrasia*) ਦਾ ਸੰਬੰਧ ਸੈਕਸੂਅਲ ਅਨੈਤਿਕਤਾ ਨਾਲ ਹੋ ਸਕਦਾ ਹੈ (1 ਕੁਰਿੰਥੀਆਂ 7: 5)। ਪਰ ਕਟੋਰੇ ਦੇ ਰੂਪਕ ਨਾਲ ਜੁੜੇ ਹੋਣ ਕਰਕੇ ਇਸ ਵਿਚ ਉਨ੍ਹਾਂ ਦੇ ਬੇਹੋਦ ਮੈਅ ਅਤੇ ਬੀਅਰ ਲੈਣ ਦਾ ਸੁਝਾਅ ਹੋ ਸਕਦਾ ਹੈ।

**ਆਇਤ 26.** ਜਿਸੂ ਨੇ ਉਨ੍ਹਾਂ ਦੇ ਪਾਪਾਂ ਅਤੇ ਜ਼ਿਆਦਤੀਆਂ ਦਾ ਇਲਾਜ ਦੱਸਿਆ। ‘‘ਹੇ ਅੰਨ੍ਹੇ ਛਗੀਸੀ ! ਪਹਿਲਾਂ ਕਟੋਰੇ ਅਤੇ ਬਾਲੀ ਦੇ ਅੰਦਰ ਨੂੰ ਸਾਫ਼ ਕਰ, ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।’’ ਲੂਕਾ ਵਿਚ ਉਸ ਨੇ ਕਿਹਾ, ‘‘ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ’’ (ਲੂਕਾ 11: 41)।

### ਛੇਵੰਂ ਹਾਇ (23:27, 28)

**27**ਹੇ ਕਪਟੀ ਗ੍ਰੰਥੀਓ ਅਤੇ ਛਗੀਸੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹਲੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪ੍ਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ। **28**ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਠ ਅਰ ਕੁਧਰਮ ਨਾਲ ਭਰੋ ਹੋਏ ਹੋ।

**ਆਇਤ 27.** ਛੇਵੰਂ ਹਾਇ ਵਿਚ ਬਾਹਰੀ ਵਿਖਾਵੇ ਵਿਚ ਅੰਦਰੂਨੀ ਛਰਕ ਕਰਨਾ ਜਾਰੀ ਰਹਿੰਦਾ ਹੈ। ਗ੍ਰੰਥੀਆਂ ਅਤੇ ਛਗੀਸੀਆਂ ਨੂੰ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਦੱਸਿਆ ਗਿਆ ਹੈ ਜਿਹੜੀਆਂ ਬਾਹਰੋਂ ਸੋਹਲੀਆਂ ਦਿਸਦੀਆਂ ਹਨ। ਯਹੂਸ਼ਲਮ ਤੋਂ ਬੇਡਾ ਅੱਗੇ ਜੈਤੂਨ ਪਹਾੜ ਦਾ ਹੇਠਲਾ ਭਾਗ ਕਬਰਿਸਤਾਨ ਹੈ ਜਿਸ ਵਿਚ ਕੁਝ ਪ੍ਰਾਚੀਨ ਕਬਰਾਂ ਹਨ। ਨਵੇਂ ਨੇਮ ਦੇ ਸਮਿਆਂ ਵਿਚ ਅਜਿਹੀਆਂ ਕਬਰਾਂ ਨੂੰ ਅਦਾਰ (ਫਰਵਰੀ/ਮਾਰਚ) ਦੀ ਪੰਦਰਾਂ ਤਰੀਕ ਦੇ ਨੇੜੇ ਤੇੜੇ ਕਲੀ ਨਾਲ ਲਿਪਾਈ ਕੀਤੀ ਜਾਂਦੀ ਸੀ<sup>24</sup> ਅਜਿਹਾ ਸਾਲ ਬਾਅਦ ਕੀਤਾ ਜਾਂਦਾ ਸੀ ਕਿਉਂ ਜੋ ਬਰਸਾਤ ਦੇ ਮੌਸਮ ਵਿਚ ਕਲੀ ਧੋਤੀ ਜਾਂਦੀ ਸੀ (ਵੇਖੋ ਹਿਜ਼ਕੀਏਲ 13: 10–12)। ਕਬਰਾਂ ਦੀ ਲਿਪਾਈ ਨਾਲ ਪਸਾਰ ਅਤੇ ਪੈਂਟੀਕਾਸਟ ਦੇ ਪਰਬਾਂ ਤੇ ਯਹੂਸ਼ਲਮ ਨੂੰ ਆਉਣ ਵਾਲੇ ਮੁਸਾਫਰਾਂ ਲਈ ਨਗਰ ਹੋਰ ਦਿਲਾਖਿੱਚਵਾਂ ਲਗਦਾ ਸੀ<sup>25</sup> ਇਸ ਤੋਂ ਛੁੱਟ ਇਹ ਮੁਸਾਫਰਾਂ ਨੂੰ ਅਣਜਾਣੇ ਵਿਚ ਕਿਸੇ ਕਬਰ ਨੂੰ ਛੂਹਣ ਤੋਂ ਰੋਕ ਦਿੰਦਾ ਸੀ (ਲੂਕਾ 11: 44)। ਅਜਿਹੇ ਸੰਪਰਕ ਨਾਲ ਉਹ ਰਸਮੀ ਤੌਰ ਤੇ ਸੱਤ ਦਿਨਾਂ ਤਕ ਅਸ਼ੁੱਧ ਹੋ ਜਾਂਦੇ ਹੋਣਗੇ (ਗਿਣਤੀ 19: 16) ਜਿਸ ਨਾਲ ਪਰਬ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਦੇ ਅਯੋਗ ਹੋ ਜਾਂਦੇ ਹੋਣਗੇ (ਵੇਖੋ ਯੂਹੰਨਾ 11: 55; 18: 28)। ਇਹ ਕਬਰਾਂ ਭਾਵੇਂ ਜਿੰਨੀਆਂ ਵੀ ਸੋਹਲੀਆਂ ਸਨ ਪਰ ਜਿਸੂ ਨੇ ਸੰਕੇਤ ਦਿੱਤਾ ਕਿ ਉਹ ਅੰਦਰੋਂ [ਉਹ] ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਸਨ।

ਆਇਤ 28. ਜਿਸੂ ਨੇ ਇਹ ਰੂਪਕ ਗ੍ਰੰਥੀਆਂ ਅਤੇ ਫ਼ਰੀਸੀਆਂ ਲਈ ਵਰਤਿਆ: ‘‘ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭੇਂ ਹੋਏ ਹੋ।’’ ਉਹ ਆਪਣੇ ਤੱਤੀਤ ਚੰਡੇ ਕਰਦੇ ਅਤੇ ਆਪਣੀਆਂ ਝਾਲਰਾਂ ਲੰਮੀਆਂ ਕਰਦੇ ਸਨ (23:5), ਜਿਸ ਨਾਲ ‘‘ਮਨੁਖਾਂ ਨੂੰ ਧਰਮੀ’’ ਲਗਣ, ਜਦਕਿ ਉਨ੍ਹਾਂ ਦੇ ਮਨ ਅੰਦਰੋਂ ਸੜੇ ਹੋਏ ਸਨ। ਵਿਲੀਅਮ ਹੈਂਡ੍ਰਿਕਸਨ ਦਾ ਮੰਨਣਾ ਸੀ ਕਿ ਇਥੋਂ ‘‘ਕੁਧਰਮ’’ ਤੋਂ ਭਾਵ ‘‘ਬਿਨਾਂ ਸ਼ਰਾਦਾ ਦੇ ਹੋਣ ਦੀ ਹਾਲਤ ਨਹੀਂ ਬਲਕਿ ਖੁਦਾ ਦੀ ਸ਼ਰਾਦਾ ਨੂੰ ਤੁੱਛ ਮੰਨਣ ਦੀ ਹੈ।’’<sup>26</sup>

ਟਾਲਮੁਡ ਵਿਚ ਰੱਬਾਨ ਗਮਲੀਏਲ ਦੇ ਇਹ ਕਹਿੰਦਿਆਂ ਕਿ ‘‘ਕੋਈ ਚੇਲਾ ਜਿਸ ਦਾ ਚਰਿੱਤਰ ਉਸਦੇ ਲਿਬਾਸ ਨਾਲ ਮੇਲ ਨਾ ਖਾਵੇ ਉਹ ਬੇਥ ਹਾ-ਮਿਦਰਸ ਵਿਚ ਨਹੀਂ ਵੜ ਸਕਦਾ।’’ ਇਕ ਫਰਮਾਨ ਜਾਰੀ ਕਰਨ ਦੀ ਕਹਾਣੀ ਹੈ। ਬਾਅਦ ਵਿਚ ਸਭ ਵਿਦਿਆਰਥੀਆਂ ਨੂੰ ਸਕੂਲ ਵਿਚ ਲੈ ਲਿਆ ਗਿਆ ਅਤੇ ਸੈਂਕੜੇ ਸੀਟਾਂ ਹੋਰ ਵਧਾ ਦਿੱਤੀਆਂ ਗਈਆਂ। ਗਮਲੀਏਲ ਇਹ ਸੋਚਦਿਆਂ ਕਿ ਉਸ ਨੇ ਸ਼ਰਾਦਾ ਦੇ ਕਈ ਯੋਗ ਜਵਾਨਾਂ ਨੂੰ ਵਾਂਝਿਆਂ ਕਰ ਦਿੱਤਾ ਹੈ, ਖ਼ਬਰਦਾਰ ਹੋ ਗਿਆ। ਪਰ ਇਕ ਖਾਬ ਵਿਚ ਇਹ ਵੇਖ ਕੇ ਕਿ ਸੁਆਹ ਦੇ ਭਰੇ ਚਿੱਠੇ ਪੀਪੇ ਜਿਹੜੇ ਇਸ ਗੱਲ ਦਾ ਸੰਕੇਤ ਸਨ ਕਿ ਜਿਨ੍ਹਾਂ ਨੇ ਜਮਾਤ ਵਿਚ ਹਿੱਸਾ ਨਹੀਂ ਲਿਆ ਅਸਲ ਵਿਚ ਉਹ ਖਰੇ ਨਹੀਂ ਸਨ, ਉਹ ਨੂੰ ਯਕੀਨ ਹੋ ਗਿਆ।<sup>27</sup>

### ਸਤਵੀਂ ਹਾਇ (23:29-33)

<sup>28</sup>ਹੋ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਨਨੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸੁਆਰਦੇ ਹੋ। <sup>30</sup>ਅਤੇ ਆਖਦੇ ਹੋ, ਜੋ ਆਸੀਂ ਆਪਣੇ ਪਿਉਦਾਦਿਆਂ ਦੇ ਦਿਨਾਂ ਵਿਚ ਹੁੰਦੇ ਤਾਂ ਉਨ੍ਹਾਂ ਨਾਲ ਨਨੀਆਂ ਦੇ ਖੂਨ ਵਿਚ ਸਾਂਝੀ ਨਾ ਹੁੰਦੇ। <sup>31</sup>ਸੇ ਤੁਸੀਂ ਆਪਣੇ ਉੱਤੇ ਗੇ ਗਵਾਹੀ ਦਿੰਦੇ ਹੋ ਜੋ ਆਸੀਂ ਨਨੀਆਂ ਦੇ ਖੂਨੀਆਂ ਦੇ ਪ੍ਰੱਤਰ ਹਾਂ। <sup>32</sup>ਸੇ ਤੁਸੀਂ ਆਪਣੇ ਪਿਉਦਾਦਿਆਂ ਦੇ ਮਾਪ ਨੂੰ ਭਰੀ ਜਾਓ। <sup>33</sup>ਹੋ ਸੱਪੇ, ਹੋ ਨਾਗਾਂ ਦੇ ਬੋਚਿਓ ! ਤੁਸੀਂ ਨਰਕ ਦੇ ਡੱਨੋਂ ਕਿਸ ਬਿਧ ਭੱਜੋਗੇ?

ਆਇਤ 29. ਸਬਰ ਦਾ ਰੂਪਕ ਸਤਵੀਂ ਹਾਇ ਵਿਚ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਨਨੀਆਂ ਦੀਆਂ ਕਬਰਾਂ ਬਣਾਉਂਦੇ ਹੋ ਨੂੰ ਕੁਝ ਲੋਕਾਂ ਵੱਲੋਂ ਇੱਕੋ ਗੱਲ ਕਹਿਣ ਦੇ ਦੇ ਢੰਗਾਂ ਵਿਚ ਵਿਖਾਇਆ ਜਾਂਦਾ ਹੈ ਕਿ ‘‘ਕਬਰਾਂ’’ ਤੋਂ ਭਾਵ ‘‘ਕਬਰਾਂ’’ ਵੀ ਹੈ ਅਤੇ ‘‘ਨਨੀਆਂ’’ ਅਤੇ ‘‘ਧਰਮੀਆਂ’’ ਦਾ ਮਤਲਬ ਇੱਕੋ ਹੀ ਹੈ। ਹੋਰਨਾਂ ਦਾ ਵਿਚਾਰ ਹੈ ਕਿ ਸਮਾਨਾਂਤਰਤਾ ਵਿਚ ਸ਼ਬਦਾਂ ਦੇ ਅਰਥਾਂ ਵਿਚ ਬੋੜਾ ਬਹੁਤ ਫ਼ਰਕ ਹੈ। ਇਹ ਤੈਆ ਕਰ ਪਾਉਣਾ ਮੁਸ਼ਕਿਲ ਹੈ ਕਿਉਂ ਜੋ ਯੂਨਾਨੀ ਸ਼ਬਦ *menemēion* ਦਾ ਅਰਥ ‘‘ਯਾਦਗਾਰ, ਸਮਾਰਕ’’ ਜਾਂ ‘‘ਕਬਰ, ਸਮਾਧਾ’’ ਦੋਵੇਂ ਹੋ ਸਕਦਾ ਹੈ<sup>28</sup> ਇਸ ਤੋਂ ਇਲਾਵਾ ‘‘ਨਨੀ’’ ਸਚਮੁਚ ਵਿਚ ‘‘ਧਰਮੀ’’ ਹੁੰਦੇ ਸਨ। ਪਰ ਇਹ ਵੀ ਹੋ ਸਕਦਾ ਹੈ ਕਿ ‘‘ਧਰਮੀ’’ ਵਡਾਦਾਰੀ ਨਾਲ ਖੁਦਾ ਦੀ ਸੇਵਾ ਕਰਨ ਵਾਲਿਆਂ ਨੂੰ ਆਖਿਆ ਗਿਆ ਹੋਵੇ ਜਿਨ੍ਹਾਂ ਨੂੰ ਨਨੀਆਂ ਵਾਂਗ ਖੁਦਾ ਦੀ ਪ੍ਰੇਰਣਾ ਨਹੀਂ ਮਿਲੀ ਹੁੰਦੀ ਸੀ (10:41 ਤੇ ਟਿੱਪਣੀਆਂ ਵੇਖੋ)।

ਡਬਲਯੂ. ਐਫ ਅਲਬਾਈਟ ਅਤੇ ਸੀ. ਐਸ. ਮੰਨ ਦੇ ਅਨੁਸਾਰ, ‘‘ਭਗਤਾਂ ਦੀਆਂ ਕਬਰਾਂ ਨੂੰ ਸਜਾਵਟੀ ਸਮਾਰਕਾਂ ਨਾਲ ਸੁਆਰਨ ਦੀ ਰੀਤ ਵਾਂਗ ਜਿਸੂ ਦੇ ਸਮੇਂ ਵਿਚ ਨਨੀਆਂ ਦੀਆਂ ਕਬਰਾਂ ਤੇ ਉਨ੍ਹਾਂ ਨੂੰ ਸਨਮਾਨ ਦੇ ਕੇ ਉਨ੍ਹਾਂ ਦਾ ਆਦਰ ਕਰਨ ਦੀ ਰੀਤ ਯਕੀਨੀ ਤੌਰ ਤੇ ਆਮ ਸੀ।’’<sup>29</sup> ਅਪੇਕ਼ਿਵਾ ਦੀਆਂ ਕਿਤਾਬਾਂ ਵਿਚ ਦੋਹਾਂ ਨੇਮਾਂ ਦੀ ਇਕ ਰੀਤ ਇਸਦੀ ਗਵਾਹੀ ਦਿੰਦੀ ਹੈ। ਸਾਈਮਨ ਮੱਕਾਬੀ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਸਨਮਾਨ ਦਿੱਤਾ ਜਿਨ੍ਹਾਂ ਨੇ ਅਜਾਦੀ ਪਾਉਣ ਵਿਚ ਯਹੂਦੀਆਂ

ਦੀ ਅਗਵਾਈ ਕੀਤੀ ਸੀ:

[ਉਸ ਨੇ] ਆਪਣੇ ਪਿਤਾ ਅਤੇ ਭਾਈਆਂ ਦੀ ਕਬਰ ਤੇ [ਮੈਦੇਨ ਵਿਚ] ਇਕ ਸਮਾਰਕ ਬਣਵਾਇਆ; ਉਸ ਨੇ ਇਸਦੇ ਅੱਗੇ ਅਤੇ ਪਿਛੇ ਚਿਕਨੇ ਪੱਥਰ ਨਾਲ ਇਸ ਨੂੰ ਉੱਚਾ ਕਰਵਾਇਆ ਤਾਂ ਜੋ ਇਹ ਨਜ਼ਰ ਆ ਸਕੇ। ਉਸ ਨੇ ਆਪਣੇ ਪਿਤਾ ਅਤੇ ਮਾਤਾ ਅਤੇ ਚਾਰ ਭਰਵਾਂ ਲਈ ਇਕ ਦੂਜੇ ਦੇ ਸਾਹਮਣੇ ਸੱਤ ਪਿਰਾਮਿਡ ਵੀ ਬਣਵਾਏ। ਪਿਰਾਮਿਡਾ ਲਈ ਉਨ੍ਹਾਂ ਦੇ ਨੇੜੇ ਵੱਡੇ ਖੰਭੇ ਬਣਵਾ ਕੇ ਅਤੇ ਖੰਭਿਆਂ ਦੇ ਉੱਪਰ ਪੱਕੀ ਯਾਦਗਾਰ ਲਈ ਕਵਰ ਬਣਵਾਏ, ਅਤੇ ਕਵਚਾਂ ਦੇ ਕੋਲ ਉਸ ਨੇ ਸਮੁੰਦਰੀ ਜਹਾਜ਼ ਬਣਵਾਏ ਤਾਂ ਜੋ ਉਨ੍ਹਾਂ ਨੂੰ ਸਮੁੰਦਰ ਵਿਚ ਜਾਣ ਵਾਲੇ ਲੋਕ ਵੇਖ ਸਕਣ ॥<sup>30</sup>

ਸਮਾਰਕ ਬਣਵਾਉਣ ਦੀ ਇਕ ਹੋਰ ਉਦਾਹਰਣ ਜੋਸੇਫਸ ਵਿਚ ਮਿਲਦੀ ਹੈ। ਹੋਰੋਦੇਸ ਨੇ ਦਾਊਂਦ ਦੀ ਕਬਰ ਦਾ ਸੋਨਾ ਲੁੱਟ ਲਿਆ ਸੀ। ਦੂਜੀ ਕੋਸ਼ਿਸ਼ ਤੇ ਜਦ ਹੋਰੋਦੇਸ ਅਤੇ ਉਸ ਦੇ ਆਦਮੀ ਕਬਰ ਦੇ ਹੋਰ ਅੰਦਰ ਗਏ ਤਾਂ ਦਾਊਂਦ ਅਤੇ ਸੂਲੇਮਾਨ ਦੇ ਪਿੰਡਾਂ ਤਕ ਪਹੁੰਚ ਗਏ ਤਾਂ ਉਸ ਦੇ ਦੋ ਸਿਪਾਹੀ ਅੱਗ ਦੀ ਲਪਟ ਨਾਲ ਮਰ ਗਏ। ਜਿਸ ਕਰਕੇ ਹੋਰੋਦੇਸ ਬਹੁਤ ਡਰ ਗਿਆ ਅਤੇ ‘ਕਬਰ ਦੇ ਅੱਗੇ ਚਿੱਟੇ ਪੱਥਰ ਦਾ ਪ੍ਰਾਸ਼ਚਿਤ ਕਰਨ ਵਾਲੀ ਇਕ ਯਾਦਗਾਰ ਬਣਵਾਈ, ਉਹ ਵੀ ਬਹੁਤ ਖਰਚ ਕਰਕੇ।’<sup>31</sup>

ਪੁਰਾਣੇ ਜ਼ਮਾਨੇ ਦੀਆਂ ਕਬਰਾਂ ਦੀਆਂ ਯਾਦਗਾਰਾਂ ਅੱਜ ਵੀ ਯਕੂਸ਼ਲਮ ਵਿਚ ਮਿਲ ਜਾਂਦੀਆਂ ਹਨ। ਤਿੰਨ ਤਾਂ ਕਿਦਰੋਨ ਦੀ ਘਾਟੀ ਵਿਚ ਹੀ ਹਨ: ਅਬਸ਼ਾਲੇਮ ਦੀ ਕਬਰ, ਜ਼ਕਰਯਾਹ ਦੀ ਕਬਰ ਅਤੇ ਬੇਬੇਨ ਹੋਜ਼ੀਰ ਦੀ ਕਬਰ। ਪਰ ਉਨ੍ਹਾਂ ਦੇ ਬਣਾਏ ਜਾਣ ਦੀਆਂ ਤਰੀਕਾਂ ਤੇ ਬਹਿਸ ਹੋ ਸਕਦੀ ਹੈ। ਮੰਨਿਆ ਇਹ ਜਾਂਦਾ ਹੈ ਕਿ ਪਹਿਲੀਆਂ ਦੇ ਸਮਾਣਾਂ ਤੇ ਗਲਤ ਨਾਂ ਦਿੱਤਾ ਗਿਆ ਹੈ। ਇਸ ਤੇ ਸੱਕ ਹੈ ਕਿ ਇਨ੍ਹਾਂ ਬਾਂਵਾਂ ਵਿਚ ਜਾਂ ਤਾਂ ਦਾਊਂਦ ਦੇ ਪੁੱਤਰ ਅਬਸ਼ਾਲੇਮ ਨੂੰ ਜਾਂ ਫਿਰ ਜ਼ਕਰਯਾਹ ਨਈ ਨੂੰ ਦਫ਼ਨਾਇਆ ਗਿਆ ਸੀ।

ਆਇਤ 30. ਗ੍ਰੰਥੀ ਅਤੇ ਫਰੀਸੀ ਨਈਆਂ ਦੀਆਂ ਕਬਰਾਂ ਨੂੰ ਸਵਾਰਦੇ ਸਨ। ਜਾਹਿਰ ਹੈ ਕਿ ਉਹ ਇਸ ਗੱਲ ਦਾ ਦਾਅਵਾ ਵੀ ਕਰਦੇ ਸਨ ਕਿ ਜੇ ਉਹ ਉਨ੍ਹਾਂ ਦਿਨਾਂ ਵਿਚ ਹੁੰਦੇ ਜਦ ਉਹ ਆਪਣੇ ਪਿਉ ਦਾਇਆਂ ਵੱਲੋਂ ਨਈਆਂ ਦੇ ਖੂਨ ਵਹਾ ਰਹੇ ਸਨ, ਤਾਂ ਉਹ ਉਨ੍ਹਾਂ ਨਾਲ ਇਨ੍ਹਾਂ ਵਿਆਦਤੀਆਂ ਵਿਚ ਸਾਂਝੀ ਨਾ ਹੁੰਦੇ (21:35, 36 ਤੇ ਟਿੱਪਣੀਆਂ ਵੇਖੋ)।

ਆਇਤ 31. ਯਿਸੂ ਨੇ ਦੱਸਿਆ ਕਿ ਇਹ ਕਹਿ ਕੇ ਕਿ ਉਨ੍ਹਾਂ ਦੇ ਪਿਉ—ਦਾਦੇ ਨਈਆਂ ਦੇ ਕਾਤਲ ਹਨ, ਉਹ ਆਪ ਹੀ ਆਪਣਾ ਕਸੂਰ ਮੰਨ ਰਹੇ ਸਨ: ‘ਸੇ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਆਸੀਂ ਨਈਆਂ ਦੇ ਖੂਨੀਆਂ ਦੇ ਪੁੱਤਰ ਹਨ।’ ਉਨ੍ਹਾਂ ਦੀਆਂ ਰਗਾਂ ਵਿਚ ਆਪਣੇ ਕਾਤਲ ਪਿਉ ਦਾਇਆਂ ਦਾ ਖੂਨ ਵੀ ਦੌੜ ਰਿਹਾ ਸੀ ਅਤੇ ਉਸ ਹਫ਼ਤੇ ਦੇ ਅੰਧੀਰ ਵਿਚ ਹੋਣ ਵਾਲੀਆਂ ਘਟਨਾਵਾਂ ਨੇ ਇਹ ਸਾਥਤ ਕਰ ਦੇਣਾ ਸੀ ਕਿ ਉਹ ਆਪਣੇ ਪਿਉ ਦਾਇਆਂ ਦੀ ‘ਅਸਲ ਔਲਾਦ’ ਹਨ। ਨਾ ਸਿਰਫ਼ ਉਹ ਉਨ੍ਹਾਂ ਕਾਤਲਾਂ ਦੇ ਖੂਨੀ ਤੌਰ ਤੇ ਪੁੱਤਰ ਸਨ ਬਲਕਿ ਉਨ੍ਹਾਂ ਦੀ ਰੂਹਾਨੀ ਸੋਚ ਵਿਚ ਉਹੀ ਸੀ।

ਗ੍ਰੰਥੀਆਂ ਅਤੇ ਫਰੀਸੀਆਂ ਦਾ ਕਪਟ ਸਾਫ਼ ਸੀ। ਉੱਪਰੋਂ ਉੱਪਰੋਂ ਤਾਂ ਉਹ ਨਈਆਂ ਦੀਆਂ ਕਬਰਾਂ ਨੂੰ ਸਜਾ ਕੇ ਉਨ੍ਹਾਂ ਲਈ ਆਪਣੀ ਸ਼ਰਧਾ ਨੂੰ ਵਿਖਾ ਰਹੇ ਸਨ, ਪਰ ਨਈਆਂ ਦੀ ਰੀਤ ਵਿਚ ਖੜੇ ਯਿਸੂ ਅਤੇ ਉਸਦੇ ਚੇਲੀਆਂ ਦਾ ਸਕਤ ਵਿਰੋਧ ਕਰ ਰਹੇ ਸਨ (21:37-39; 1 ਬੱਸਲੁਨੀਕੀਆਂ 2:14-16)।<sup>32</sup> ਇਸਤੀਫ਼ਾਨ ਨੇ ਮਹਾਸਭਾ ਦਾ ਸਾਹਮਣਾ ਕਰਦਿਆਂ ਇਹੀ ਗੱਲ ਚੁੱਕੀ ਸੀ ਕਿ ‘ਨਈਆਂ ਵਿੱਚੋਂ ਕਿਹੜੀ ਤੁਹਾਡੇ ਪਿਉ ਦਾਇਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਡੇ ਸੁੱਟਿਆ ਜਿਹ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ’।

(ਜਿਸੂ ਲਾਂ ਦੇ ਕੰਮ 7:52)।

ਆਇਤ 32. ਜਿਸੂ ਨੇ ਆਖਿਆ, ‘‘ਸੋ ਤੁਸੀਂ ਆਪਣੇ ਪਿਉ ਦਾਦਿਆਂ ਦੇ ਮਾਪ ਨੂੰ ਭਰੀ ਜਾਓ।’’ ਇਹ ਜਿਸੂ ਵੱਲੋਂ ਬਾਅਦ ਵਿਚ ਯਹੁਦਾ ਨੂੰ ਕਹੀ ਗਈ ਗੱਲ ਕਿ ‘‘ਜੋ ਤੂੰ ਕਰਨਾ ਹੈਂ ਸੋ ਛੇਤੀ ਕਰ’’ (ਯੂਹੇਨਾ 13:27) ਕਹਿਣ ਦਾ ਇਕ ਹੋਰ ਢੰਗ ਸੀ। TEV ਵਿਚ ਹੈ, ‘‘ਤਾਂ ਫਿਰ ਅੱਗੇ ਵਧੋ ਅਤੇ ਉਸ ਕੰਮ ਨੂੰ ਪੂਰਿਆਂ ਕਰੋ ਜਿਹੜਾ ਤੁਹਾਡੇ ਵੱਡਿਆਂ ਨੇ ਸ਼ੁਰੂ ਕੀਤਾ ਸੀ! ’’ ਅਲਗਜ਼ੰਡਰ ਬਲਮੇਨ ਬਰੂਸ ਨੇ ਇਸ ਵਿਚਾਰ ਨੂੰ ਹੋਰ ਅੱਗੇ ਤੋਰ ਦਿੱਤਾ: “‘ਆਪਣੇ ਪਿਉ ਦਾਦਿਆਂ ਦਾ ਮਾਪ ਭਰ ਦਿਓ; ਬੁਦਾ ਵੱਲੋਂ ਤੁਹਾਡੇ ਕੋਲ ਭੇਜੋ ਗਏ ਨਵੀਆਂ ਨੂੰ ਕਤਲ ਕਰਕੇ ਉਨ੍ਹਾਂ ਦੀਆਂ ਬਦਕਾਰੀਆਂ ਦੀ ਸ਼ਾਨ ਵਧਾਓ। ਅਸੀਰ ਵਿਚ ਉਸ ਨੂੰ ਕਰ ਹੀ ਦਿਓ ਜਿਹੜਾ ਬੜੇ ਲੰਮੇ ਸਮੇਂ ਤੋਂ ਤੁਹਾਡੇ ਮਨ ਵਿਚ ਸੀ। ਉਹ ਘੜੀ ਆ ਚੁੱਕੀ ਹੈ।’’<sup>33</sup> ਜਿਸੂ ਦੇ ਕਹਿਣ ਤੋਂ ਭਾਵ ਇਹੀ ਸੀ ਕਿ ‘‘ਸਭ ਚਿਤਾਵਨੀਆਂ ਤੇ ਤੁਸੀਂ ਆਪਣੇ ਮਨਾਂ ਨੂੰ ਕਠੋਰ ਕਰ ਲਿਆ ਹੈ, ਇਸ ਕਰਕੇ ਹੁਣ ਜਿੰਮੇਵਾਰੀ ਪੂਰੀ ਤਰ੍ਹਾਂ ਨਾਲ ਤੁਹਾਡੀ ਹੈ।’’<sup>34</sup> ਕਈ ਮੌਕਿਆਂ ਤੇ ਯਹੁਦੀਆਂ ਨੇ ਜਿਸੂ ਨੂੰ ਪਹਿਲਾਂ ਵੀ ਮਾਰ ਸੁੱਟਣ ਦੀਆਂ ਚਾਲਾਂ ਚੱਲੀਆਂ ਸਨ (12:14; 21:46; ਮਰਕੁਸ 11:18; ਲੂਕਾ 19:47; ਯੂਹੇਨਾ 5:18; 7:1, 19, 25; 8:37, 40; 11:53)।

ਆਇਤ 33. ਯੂਹੇਨਾ ਬਹਤਿਸਮਾ ਦੇਣ ਵਾਲੇ ਨੇ ਯਰਦਨ ਦਰਿਆ ਦੇ ਕੰਢੇ ਤੇ ਉਸ ਤੋਂ ਬਹਤਿਸਮਾ ਲੈਣ ਲਈ ਆਉਣ ਵਾਲਿਆਂ ਤੋਂ ਪੁੱਛਿਆ ਸੀ, ‘‘ਹੋ ਸੱਪਾਂ ਦੇ ਬੱਚਿਉ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕੇਨ ਦੱਸਿਆ?’’ (3:7)। ਜਿਸੂ ਨੇ ਵੀ ਛਰੀਸੀਆਂ ਨੂੰ ਹੋ ਨਗਾਂ ਦੇ ਬੱਚਿਉ ਆਖ ਕੇ ਇਸੇ ਰੂਪਕ ਦੀ ਵਰਤੋਂ ਕੀਤੀ (12:34 ਤੇ ਟਿੱਪਣੀਆਂ ਵੇਖੋ)। ਚਿਤਾਵਨੀ ਦੀਆਂ ਉਨ੍ਹਾਂ ਦੀਆਂ ਗੱਲਾਂ ਨੂੰ ਨਕਾਰ ਦਿੱਤਾ ਗਿਆ ਸੀ ਅਤੇ ਹੁਣ ਜਿਸੂ ਨੇ ਪੁੱਛਿਆ ਕਿ ‘‘ਤੁਸੀਂ ਨਰਕ ਦੇ ਛੱਨੋਂ ਕਿਸ ਬਿਧ ਭੱਜੋ?’’ ਉਸ ਦੇ ਅਲੰਕਾਰੀ ਸਵਾਲ ਦਾ ਅਰਥ ਸੀ ਕਿ ਜੇ ਉਹ ਆਪਣੀ ਦੁਸ਼ਟ ਯੋਜਨਾ ਤੇ ਕੰਮ ਕਰਦੇ ਹਨ ਤਾਂ ਉਹ ਨਰਕ ਦੀ ਸਜ਼ਾ ਤੋਂ ਜਾਂ ‘‘ਡੰਨ’’ ਤੋਂ ਬਚ ਨਹੀਂ ਸਕਣਗੇ।

### ਵਾਧੂ ਵਿਚਾਰ ਸਤਵੀਂ ਹਾਇ ਦੇ ਸਬੰਧ ਵਿਚ (23:34-36)

<sup>34</sup>ਇਸ ਲਈ ਵੇਖੋ ਮੈਂ ਨਵੀਆਂ ਅਤੇ ਗਿਆਨੀਆਂ ਅਤੇ ਗ੍ਰੰਥੀਆਂ ਨੂੰ ਤੁਹਾਡੇ ਕੋਲ ਭੇਜਦਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚੋਂ ਕੋਰਦੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਾਰ ਪਓਗੇ। <sup>35</sup>ਤਾਂਕਿ ਧਰਮੀਆਂ ਦਾ ਜਿੰਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜਕਰਯਾਹ ਦੇ ਲਹੂ ਤੀਕ ਜਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਕਤਲ ਕਰ ਦਿੱਤਾ ਸੱਭੇ ਤੁਹਾਡੇ ਜੁੰਮੇ ਆਵੇ। <sup>36</sup>ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।

ਆਇਤ 34. ਜਿਵੇਂ ਉਨ੍ਹਾਂ ਦੇ ਪਿਉ ਦਾਦਿਆਂ ਨੇ ਨਵੀਆਂ ਨੂੰ ਮਾਰਿਆ ਸੀ ਉਵੇਂ ਹੀ ਗ੍ਰੰਥੀਆਂ ਅਤੇ ਛਰੀਸੀਆਂ ਨੇ ਜਿਸੂ ਦੇ ਚੇਲਿਆਂ ਨੂੰ ਮਰਵਾ ਦੇਣਾ ਸੀ। ਪ੍ਰਭੂ ਨੇ ਆਖਿਆ ਕਿ ਉਸ ਨੇ ਉਨ੍ਹਾਂ ਕੋਲ ਨਵੀਆਂ ਅਤੇ ਗਿਆਨੀਆਂ ਅਤੇ ਗ੍ਰੰਥੀਆਂ, ਬੁਦਾ ਦੀ ਪ੍ਰੇਰਣਾ ਪਾਏ ਹੋਏ ਲੋਕਾਂ ਅਤੇ ਹੋਰ ਸਿਖਾਉਣ ਵਾਲਿਆਂ ਨੂੰ ਭੇਜਣਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਇੰਜੀਲ ਸੁਣਾਉਣੀ ਸੀ। ਪਰ ਯਹੁਦੀ ਆਗੂਆਂ ਨੇ ਉਨ੍ਹਾਂ ਨੂੰ ਵੀ ਨਕਾਰ ਦੇਣਾ ਸੀ: ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ

ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚੋਂ ਕੇਰਵੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਚਿਗੇ। ‘ਸਲੀਬ ਉੱਤੇ ਚੜ੍ਹਾਓਗੇ’ ਤੋਂ ਯਿਸੂ ਦੇ ਕਹਿਣ ਦਾ ਭਾਵ ਸੀ ਕਿ ਯਹੁਦੀਆਂ ਨੇ ‘ਉਨ੍ਹਾਂ ਨੂੰ ਸਲੀਬੀ ਉੱਤੇ ਚੜ੍ਹਵਾਉਣਾ’ ਸੀ। ਉਨ੍ਹਾਂ ਨੇ ਉਸਦੇ ਚੇਲਿਆਂ ਨੂੰ ਰੋਮੀਆਂ ਦੇ ਸਪੁਰਦ ਕਰ ਦੇਣਾ ਸੀ ਜਿਨ੍ਹਾਂ ਨੇ ਅੱਗੇ ਉਨ੍ਹਾਂ ਨੂੰ ਸਲੀਬ ਤੇ ਚੜ੍ਹਾ ਕੇ ਮਾਰ ਸੁੱਟਣਾ ਸੀ (ਵੇਖੋ ਰਸੂਲਾਂ ਦੇ ਕੰਮ 2: 36; 4: 10)। ਇੱਥੇ ਕੀਤੀ ਗਈ ਨਬੂਵਤ ਆਪਣੇ ਚੇਲਿਆਂ ਨੂੰ ਦਿੱਤੀਆਂ ਗਈਆਂ ਯਿਸੂ ਦੀਆਂ ਪਹਿਲੀਆਂ ਚਿਤਾਵਨੀਆਂ ਨਾਲ ਮੇਲ ਖਾਂਦੀ ਹੈ (5: 11, 12; 10: 17, 23 ਤੇ ਟਿੱਪਣੀਆਂ ਵੇਖੋ)।

ਆਪਣਾ ਵਾਅਦਾ ਪੂਰਾ ਕਰਦੀਆਂ ਯਿਸੂ ਨੇ ਰਸੂਲਾਂ, ਨਬੀਆਂ ਅਤੇ ਹੋਰ ਸਿੱਖਣ ਵਾਲਿਆਂ ਨੂੰ ਯਹੁਦੀਆਂ ਦੇ ਵਿਚਕਾਰ ਭੇਜਿਆ। ਉਸ ਨਬੂਵਤ ਦੇ ਅਨੁਸਾਰ ਉਨ੍ਹਾਂ ਨੇ ਉਸੇ ਪੀੜ੍ਹੀ ਤੋਂ ਬੜੀ ਬੁਰੀ ਤਰ੍ਹਾਂ ਨਾਲ ਸਤਾਏ ਜਾਣਾ ਸੀ (23: 36)। ਰਸੂਲਾਂ ਨੂੰ ਯਹੁਦੀ ਆਗੂਆਂ ਵੱਲੋਂ ਬੰਦੀ ਬਣਾਇਆ ਗਿਆ ਪਰ ਖੁਦਾ ਵੱਲੋਂ ਭੇਜੇ ਗਏ ਇਕ ਛੱਗਿਸਤੇ ਵੱਲੋਂ ਛੁਡਾ ਲਿਆ ਗਿਆ (ਰਸੂਲਾਂ ਦੇ ਕੰਮ 5: 17-21)। ਜਦ ਉਨ੍ਹਾਂ ਨੂੰ ਦੋਬਾਰਾ ਗਿਫ਼ਤਾਰ ਕੀਤਾ ਗਿਆ ਅਤੇ ਮਹਾਸਭਾ ਅੱਗੇ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੂੰ ‘ਮਾਰ ਕੁੱਟ ਕੇ’ ਤਕੀਦ ਕੀਤੀ ਜੋ ਯਿਸੂ ਦੇ ਨਾਮ ਦਾ ਪ੍ਰਚਾਰ ਨਾ ਕਰਨਾ (ਰਸੂਲਾਂ ਦੇ ਕੰਮ 5: 27, 28, 40)। ਮਹਾਸਭਾ ਦੇ ਹੁਕਮ ਨਾਲ ਪਥਰਾ ਹੋਣ ਕਰਕੇ ਇਸਤੀਫ਼ਾਨ ਪਹਿਲਾ ਮਸੀਹੀ ਸ਼ਹੀਦ ਬਣਿਆ (ਰਸੂਲਾਂ ਦੇ ਕੰਮ 6: 12; 7: 1, 57, 58)।<sup>35</sup> ਉਸ ਸਮੇਂ ਕਲੀਸੀਆ ਉੱਤੇ ਬੜਾ ਸਤਾਅ ਹੋਇਆ (ਰਸੂਲਾਂ ਦੇ ਕੰਮ 8: 1)। ਸੌਲੁਸ ਘਰ ਘਰ ਜਾ ਕੇ ਮਸੀਹੀ ਲੋਕਾਂ ਨੂੰ ਗਿਰਫ਼ਤਾਰ ਕਰਦੀਆਂ ਕਲੀਸੀਆ ਨੂੰ ਸਤਾਅ ਰਿਹਾ ਸੀ (ਰਸੂਲਾਂ ਦੇ ਕੰਮ 8: 3)। ਉਨ੍ਹਾਂ ਨੂੰ ਮਾਰ ਦਿੱਤੇ ਜਾਣ ਵੇਲੇ ਉਹ ‘ਉਨ੍ਹਾਂ ਦੇ ਵਿਰੁੱਧ ਹਾਮੀ ਭਰਦਾ’ ਸੀ (ਰਸੂਲਾਂ ਦੇ ਕੰਮ 26: 10)। ਉਸ ਦਾ ਪਾਗਲਪਨ ਉਸ ਨੂੰ ਮਸੀਹੀ ਲੋਕਾਂ ਨੂੰ ਕੈਦ ਕਰਨ ਲਈ ਦੂਰ ਦੂਰ ਦੇ ਸ਼ਹਿਰਾਂ ਵਿਚ ਲੈ ਗਿਆ (ਰਸੂਲਾਂ ਦੇ ਕੰਮ 9: 1, 2; 26: 11)।

ਯੂਹੰਨਾ ਦੇ ਭਰਾ ਯਾਕੂਬ ਨੇ ਬਾਅਦ ਵਿਚ ਹੋਰੋਦੇਸ ਅਗ੍ਰੋਪਾ ਪਹਿਲੇ ਵੱਲੋਂ ਉਸ ਦਾ ਸਿਰ ਕੱਟ ਦਿੱਤੇ ਜਾਣ ਤੇ ਉਹ ਸ਼ਹੀਦ ਹੋਣ ਵਾਲਾ ਪਹਿਲਾ ਰਸੂਲ ਬਣ ਗਿਆ (ਰਸੂਲਾਂ ਦੇ ਕੰਮ 12: 1, 2)। ਇਸ ਹੋਰੋਦੇਸ ਨੇ ਪਤਰਸ ਦਾ ਵੀ ਇਹੀ ਹਸ਼ਰ ਕਰਨ ਲਈ ਉਸ ਨੂੰ ਕੈਦਖਾਨੇ ਵਿਚ ਪਾ ਦਿੱਤਾ ਸੀ ਪਰ ਖੁਦਾ ਨੇ ਦੱਸ ਦਿੱਤਾ ਜਿਸ ਕਰਕੇ ਪਤਰਸ ਛੁੱਟ ਗਿਆ (ਰਸੂਲਾਂ ਦੇ ਕੰਮ 12: 3-12)। ਪੌਲਸ ਅਤੇ ਉਸਦੇ ਸਾਥੀ ਜਿੱਥੇ ਵੀ ਮਿਸ਼ਨਰੀ ਸਭਾਵਾਂ ਤੇ ਜਾਂਦੇ ਯਹੁਦੀ ਆਗੂਆਂ ਵੱਲੋਂ ਉਨ੍ਹਾਂ ਨੂੰ ਕਤਲ ਕੀਤਾ ਅਤੇ ਸਤਾਇਆ ਜਾਂਦਾ। ਆਮ ਤੌਰ ਤੇ ਉਨ੍ਹਾਂ ਨੂੰ ਆਪਣੀ ਹੀ ਜਾਨ ਬਚਾਉਣ ਲਈ ਅਗਲੇ ਸ਼ਹਿਰ ਵਿਚ ਭੱਜ ਜਾਣਾ ਪੈਂਦਾ।<sup>36</sup>

**ਆਇਤ 35.** ਆਪਣੇ ਚੇਲਿਆਂ ਨੂੰ ਉਨ੍ਹਾਂ ਦੇ ਸਤਾਉਣ ਕਰਕੇ ਯਿਸੂ ਨੇ ਆਖਿਆ ਕਿ ਧਰਮੀਆਂ ਦਾ ਜਿੱਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਉਹ ਗ੍ਰੰਥੀਆਂ ਅਤੇ ਛੱਗਿਸੀਆਂ ਉੱਤੇ ਪੈਣਾ ਸੀ। ਖੁਦਾ ਦੇ ਮਾਸੂਮ ਸੇਵਕਾਂ ਨੂੰ ਕਤਲ ਕਰਨ ਦਾ ਇਲਜ਼ਾਮ ਸਦੀਆਂ ਤੋਂ ਉਲਝਿਆ ਹੋਇਆ ਸੀ ਅਤੇ ਖੁਦਾ ਵੱਲੋਂ ਇਸਰਾਏਲ ਉੱਤੇ ਲਿਆਂਦੇ ਜਾਣ ਵਾਲੇ ਨਿਆਂ ਵਿਚ ਛੇਤੀ ਹੀ ਇਹ ਸਿਖਰ ਤੇ ਪਹੁੰਚ ਜਾਣਾ ਸੀ।

‘ਧਰਮੀਆਂ ਦਾ ਜਿੱਨਾ ਲਹੂ ਧਰਤੀ ਉੱਤੇ ਵਹਾਇਆ ਗਿਆ’ ਨੂੰ ਅੱਗੇ ਦੋ ਜਣਿਆਂ ਦੇ ਕਤਲ ਨਾਲ ਹੋਰ ਪਰਭਾਸ਼ਿਤ ਕੀਤਾ ਗਿਆ। ਮਾਰਿਆ ਜਾਣ ਵਾਲਾ ਪਹਿਲਾ ਧਰਮੀ ਬੰਦਾ ਹਾਬਲ ਸੀ, ਜਿਸ ਦਾ ਕਤਲ ਉਸ ਦੇ ਭਰਾ ਕੈਇਨ ਨੇ ਕੀਤਾ ਸੀ (ਉਤਪਤ 4: 8)। ਯੂਹੰਨਾ ਨੇ ਲਿਖਿਆ ਹੈ ਕਿ ਕੈਇਨ ਨੇ ਆਪਣੇ ਭਰਾ ਦਾ ਕਤਲ ਇਸ ਕਰਕੇ ਕੀਤਾ, ‘‘ਇਸ ਲਈ ਜੋ ਉਹਦੇ ਕੰਮ ਬੁਰੇ ਅਤੇ ਉਹਦੇ ਭਰਾ ਦੇ ਕੰਮ ਭਲੇ ਸਨ’’ (1 ਯੂਹੰਨਾ 3: 12)। ਇਬਗਾਨੀਆਂ ਦੀ ਕਿਤਾਬ ਦੇ ਲੇਖਕ ਨੇ ਕਿਹਾ ਹੈ, ‘‘ਨਿਹਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ

ਸਾਖੀ ਦਿੱਤੀ ਅਤੇ ਉਸ ਨਿਹਚਾ ਦੇ ਰਾਹੀਂ ਉਹ ਹੁਣ ਤੀਕਰ ਬੋਲਦਾ ਹੈ ਭਾਵੇਂ ਉਹ ਮਰ ਗਿਆ’’ (ਇਬਰਾਨੀਆਂ 11:4)। ਆਪਣੀ ਮਾਸੂਮੀਅਤ ਦੇ ਕਾਰਣ ਹਾਬਲ ਦਾ ਲਹੂ ਨਿਆਂ ਵਾਸਤੇ ਜ਼ਮੀਨ ਵਿੱਚੋਂ ਪੁਕਾਰਦਾ ਸੀ (ਉਤਪਤ 4:10; ਇਬਰਾਨੀਆਂ 12:24)।

ਦੂਜਾ ਬੰਦਾ ਜ਼ਕਰਯਾਹ ਦੱਸਿਆ ਗਿਆ ਹੈ ਜਿਸ ਦੀ ਪਛਾਣ ਮੁਸ਼ਕਿਲ ਹੈ। ਉਸ ਨੂੰ ਬਰਕਯਾਹ ਦਾ ਪੁੱਤਰ ਦੇ ਰੂਪ ਵਿਚ ਦੱਸਿਆ ਗਿਆ ਹੈ ਜਿਸ ਨੂੰ ਹੈਕਲ ਅਤੇ ਜਗਵੇਦੀ ਦੇ ਵਿਚਰਕਾਰ ਮਾਰ ਦਿੱਤਾ ਗਿਆ ਸੀ। ਗੈਰੀ ਐਮ. ਬਰਗ ਦੇ ਅਨੁਸਾਰ ‘‘ਜ਼ਕਰਯਾਹ’’ ਨਾਂਅ ਦੇ ਤੀਹ ਤੋਂ ਵੱਧ ਬੰਦਿਆਂ ਦਾ ਜ਼ਿਕਰ ਬਾਈਬਲ ਵਿਚ ਹੈ<sup>17</sup> ਹੈਕਲ ਦੇ ਅਹਾਤੇ ਵਿਚ ਮਾਰੇ ਗਏ ਸਿਰਫ਼ ਇੱਕੇ ਬੰਦੇ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਮੂਰਤੀਪ੍ਰਤਿਜਾ ਦੇ ਖਿਲਾਫ਼ ਆਪਣੇ ਮਜ਼ਬੂਤ ਪੱਖ ਕਰਕੇ ਯੋਆਥ ਰਾਜੇ ਦੇ ਹੁਕਮ ਨਾਲ ਪਥਰਾਅ ਕੀਤਾ ਗਿਆ ਸੀ। ਉਸਦੀ ਮੌਤ ‘‘ਯਹੋਵਾਹ ਦੇ ਭਵਨ ਵਿਚ’’ ਹੋਈ ਸੀ (2 ਇਤਿਹਾਸ 24:20, 21)। ਇਹ ਵੇਰਵਾ ਯਿਸੂ ਦੀ ਗੱਲ ਨਾਲ ਮੇਲ ਤਾਂ ਖਾਂਦਾ ਹੈ ਪਰ ਉਸ ਜ਼ਕਰਯਾਹ ਨੂੰ ‘‘ਯਹੋਯਾਦਾ ਯਾਜਕ ਦੇ ਪੁੱਤਰ ਜ਼ਕਰਯਾਹ’’ ਦੇ ਰੂਪ ਵਿਚ ਜਾਣਿਆਂ ਜਾਂਦਾ ਸੀ ਨਾ ਕਿ ‘‘ਬਰਕਯਾਹ ਦੇ ਪੁੱਤਰ ਜ਼ਕਰਯਾਹ’’ ਦੇ ਰੂਪ ਵਿਚ।

ਟੀਕਾਕਾਰਾਂ ਵੱਲੋਂ ਇਸ ਮੁਸ਼ਕਿਲ ਨੂੰ ਕਈ ਤਰੀਕਿਆਂ ਨਾਲ ਸੁਲਝਾਇਆ ਗਿਆ ਹੈ। (1) ਕਈਆਂ ਦਾ ਮੰਨਣਾ ਹੈ ਕਿ ਯਿਸੂ ਉਸ ਜ਼ਕਰਯਾਹ ਦੀ ਗੱਲ ਕਰ ਰਿਹਾ ਸੀ ਜਿਸਦਾ ਕਤਲ ਪਹਿਲੀ ਸਦੀ ਵਿਚ ਯਹੂਦੀਆਂ ਨੇ ਕੀਤਾ ਸੀ। ਉਹ ਦੂਜੇ ਵਿਅਕਤੀਵਾਚਕ ਪੜਨਾਉਂ ਤੁਸਾਂ ਉੱਤੇ ਜ਼ੋਰ ਦਿੰਦੇ ਹਨ: “ਸਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਰਕਾਰ ਮਾਰ ਦਿੱਤਾ।” ਇੱਥੇ ਵਿਚਾਰਅਧੀਨ ਸਮਾਂ ਸਰਿਸ਼ਟੀ ਤੋਂ ਲੈ ਕੇ ਪਹਿਲੀ ਸਦੀ ਤਕ ਦਾ ਹੈ। ਕਿਉਂਕਿ ਯਿਸੂ ਦੇ ਸੁਣਨ ਵਾਲਿਆਂ ਲਈ ਸਮਾਂ ਉੱਥੋਂ ਤਕ ਹੀ ਸੀ। ਜੇਸੇਫਸ ਨੇ ਲਿਖਿਆ ਹੈ ਕਿ ਹੈਕਲ ਵਿਚ ‘‘ਬਾਰੂਕ ਦੇ ਪੁੱਤਰ ਜ਼ਕਰਯਾਹ’’ ਦਾ ਕਤਲ ਹੋਇਆ ਸੀ। ਪਰ ਇਹ ਕੰਮ ਯਕੁਸਲਮ ਦੀ ਬਰਬਾਦੀ ਦੇ ਨੇੜੇ ਤੇੜੇ ਜੇਲੋਤੇਸਾਂ ਵੱਲੋਂ ਕੀਤਾ ਗਿਆ ਸੀ<sup>18</sup> ਇਹ ਕਤਲ ਇਸ ਆਇਤ ਵਿਚ ਯਿਸੂ ਦੇ ਸ਼ਬਦਾਂ ਤੋਂ ਤਕਰੀਬਨ ਚਾਲੀ ਸਾਲ ਬਾਅਦ ਹੋਇਆ।

(2) ਹੋਰਨਾਂ ਦਾ ਮੰਨਦਾ ਹੈ ਕਿ ਯਿਸੂ ਉਸ ਜ਼ਕਰਯਾਹ ਦੀ ਗੱਲ ਕਰ ਰਿਹਾ ਸੀ ਜਿਸ ਨੇ ਆਪਣੇ ਨਾਂਅ ਨਾਲ ਮਸ਼ਹੂਰ ਪੁਰਾਣੇ ਨੇਮ ਦੀ ਛੱਟੇ ਨਈਆਂ ਵਾਲੀ ਕਿਤਾਬ ਲਿਖੀ ਸੀ। ਜ਼ਕਰਯਾਹ 1:1 ਵਿਚ ਉਸ ਨੇ ਆਪਣੇ ਆਪ ਨੂੰ ‘‘ਬਰਕਯਾਹ ਦੇ ਪੁੱਤਰ’’ ਜ਼ਕਰਯਾਹ ਨਈ ਦੇ ਰੂਪ ਵਿਚ ਦੱਸਿਆ ਹੈ। ਇਹ ਨਾਂਅ ਯਿਸੂ ਵੱਲੋਂ ਦਿੱਤੇ ਗਏ ਨਾਂਅ ਨਾਲ ਮੇਲ ਖਾਂਦਾ ਹੈ। ਜੇ ਇਹ ਪਛਾਣ ਸਹੀ ਹੈ ਤਾਂ ਇਸ ਦਾ ਸਮਾਂ ਸਰਿਸ਼ਟੀ ਤੋਂ ਲੈ ਕੇ ਪੁਰਾਣੇ ਨੇਮ ਦੇ ਕਾਲ ਦੇ ਅੰਤ ਤਕ ਦਾ ਹੋਵੇਗਾ, ਕਿਉਂ ਜੇ ਜ਼ਕਰਯਾਹ ਆਖਰੀ ਨਈਆਂ ਵਿੱਚੋਂ ਇਕ ਸੀ। ਉਸ ਦਾ ਕੰਮ ਦੇਸ਼ ਨਿਕਾਲੇ ਦੇ ਕਾਲ ਦੇ ਬਾਅਦ ਪੰਜਵੀਂ ਸਦੀ ਈ. ਪੂ. ਤਕ ਸੀ। ਵੱਡੀ ਮੁਸ਼ਕਿਲ ਇਹ ਹੈ ਕਿ ਲਿਖਤ ਇਹ ਨਹੀਂ ਦੱਸਦੀ ਕਿ ਉਸਦੀ ਮੌਤ ਕਿਵੇਂ ਹੋਈ ਸੀ। ਭਲਾ ਇਸ ਨਈ ਨੂੰ ਜਿਸ ਨੇ ਹੈਕਲ ਦੀ ਮੁੜ ਉਸਾਰੀ ਲਈ ਲੋਕਾਂ ਨੂੰ ਦਲੇਰ ਕੀਤਾ ਸੀ, ਅਸਲ ਵਿਚ ਉੱਥੋਂ ਮਾਰ ਸੁਟਿਆ ਗਿਆ ਸੀ?

(3) ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਯਹੋਯਾਦਾ ਦੇ ਪੁੱਤਰ ਜ਼ਕਰਯਾਹ ਦਾ ਹੀ ਜ਼ਿਕਰ ਆਇਤ 35 ਵਿਚ ਹੈ। ਮੁਸ਼ਕਿਲ ਨਾਂਅ ‘‘ਬਰਕਯਾਹ ਦੇ ਪੁੱਤਰ’’ ਦੀ ਵਿਆਖਿਆ ਦੇ ਕਈ ਸੁਝਾਅ ਦਿੱਤੇ ਗਏ ਹਨ। ਬਾਈਬਲ ਵਿਚ ਲੋਕਾਂ ਦੇ ਨਾਂਅ ਆਮ ਤੌਰ ਤੇ ਇਕ ਤੋਂ ਵੱਧ ਹੁੰਦੇ ਸਨ। ਇਸ ਕਰਕੇ ਬਰਕਯਾਹ ਦਾ ਇਕ ਬਦਲਵਾਂ ਨਾਂਅ ਯਹੋਯਾਦਾ ਵੀ ਹੋ ਸਕਦਾ ਹੈ। ਇਕ ਹੋਰ ਸੰਭਾਵਨਾ ਹੈ ਕਿ ਬਰਕਯਾਹ ਜ਼ਕਰਯਾਹ ਅਤੇ ਯਹੋਯਾਦਾ ਦਾ ਪੁੱਤਰ ਸੀ। ਇੱਕੇ ‘‘ਪੁੱਤਰ’’ ਸ਼ਬਦ ਦੀ ਵਰਤੋਂ ‘‘ਸੰਤਾਨ’’ ਦੇ ਅਰਥ ਵਿਚ ਕੀਤੀ ਗਈ ਹੈ<sup>19</sup> ਸੰਭਵ ਤੌਰ ਤੇ ‘‘ਬਰਕਯਾਹ ਦਾ ਪੁੱਤਰ’’ ਸ਼ਬਦਾਂ ਨੂੰ ਬਾਅਦ ਵਿਚ ਕਿਸੇ ਗ੍ਰੰਥੀ ਵੱਲੋਂ ਜੋੜ ਦਿੱਤਾ ਗਿਆ, ਜਿਸ ਨੇ ਦੋਹਾਂ ਜ਼ਕਰਯਾਹਾਂ ਨੂੰ ਉਲਝਾ ਦਿੱਤਾ। ਇਸ ਸੁਝਾਅ ਲਈ ਲਿਖਤ ਦਾ ਪ੍ਰਮਾਣ ਸੀਮਤ ਹੈ ਜਿਸ ਕਰਕੇ ਇਹ ਅਹਿਮ ਹੈ ਕਿ ਲੁਕਾ ਵਿਚ ਮੇਲ ਖਾਂਦੀ ਆਇਤ

ਵਿਚ ‘‘ਬਰਕਯਾਹ ਦਾ ਪੁੱਤਰ’’ ਵਾਕਾਂਸ਼ ਨਹੀਂ ਹੈ (ਲੂਕਾ 11:51)।

ਜੇ ਯਹੋਯਾਦਾ ਦਾ ਪੁੱਤਰ ਜਕਰਯਾਹ ਸਹੀ ਹੈ ਤਾਂ ਯਿਸੂ ਇਹੀ ਕਹਿ ਰਿਹਾ ਸੀ ਕਿ ਪੁਰਾਣੇ ਨੇਮ ਵਿਚਲੇ ਸਭ ਧਰਮੀਆਂ ਦੇ ਲਹੂ ਦਾ ਦੋਸ਼ ਗ੍ਰੰਥੀਆਂ ਅਤੇ ਛਰੀਸੀਆਂ ਉੱਤੇ ਲੱਗੇਗਾ। ਇਬਰਾਨੀ ਬਾਈਬਿਲ ਵਿਚ ਪਹਿਲੀ ਕਿਤਾਬ ਉਤਪਤ (ਜਿੱਥੇ ਹਾਬਲ ਦੇ ਕਤਲ ਦਾ ਵੇਰਵਾ ਹੈ) ਅਤੇ 2 ਇਤਿਹਾਸ ਹੈ (ਜਿਸ ਵਿਚ ਜਕਰਯਾਹ ਦੇ ਕਤਲ ਦਾ ਵੇਰਵਾ ਹੈ)। ਇਹ ਵੇਰਵਾ ਕਿਸੇ ਮਸੀਹ ਦੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੇਖੀ ਤਕ ਕਹਿਣ ਵਾਂਗ ਹੀ ਹੋਵੇਗਾ।

ਇਨ੍ਹਾਂ ਕਤਲਾਂ ਦੇ ਦੋਹਾਂ ਵੇਰਵਿਆਂ ਵਿਚ ਬਦਲਾ ਲੈਣ ਦਾ ਵਿਸ਼ਾ ਪਾਇਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੇਖਿਆ ਗਿਆ ਹੈ, ਹਾਬਲ ਦਾ ਲਹੂ ਨਿਆਂ ਲਈ ਜ਼ਮੀਨ ਵਿੱਚੋਂ ਪੁਕਾਰਦਾ ਸੀ (ਉਤਪਤ 4: 10)। ਜਦ ਜਕਰਯਾਹ ਨੂੰ ਮਾਰਨ ਲਈ ਉਸ ਉੱਤੇ ਪਥਰਾਂ ਕੀਤਾ ਜਾ ਰਿਹਾ ਸੀ ਤਾਂ ਉਹ ਪੁਕਾਰ ਉੱਠਿਆ ਸੀ, ‘‘ਯਹੋਵਾਹ ਇਸ ਨੂੰ ਵੇਖੋ ਅਤੇ ਬਦਲਾ ਲਵੇ’’ (2 ਇਤਿਹਾਸ 24:22)। ਆਰ. ਟੀ. ਫ੍ਰਾਂਸ ਨੇ ਕਿਹਾ ਹੈ ਕਿ ‘‘ਇਨ੍ਹਾਂ ਦੋਹਾਂ ਉਦਾਹਰਣਾਂ ਦੀ ਪਸੰਦ ਲਹੂ ਦੇ ਦੋਸ਼ ਦੇ ਸਿਖਰ ਦੇ ਯਿਸੂ ਦੇ ਵਿਸ਼ੇ ਨਾਲ ਦੇਗੁਣਾ ਮੇਲ ਖਾਂਦਾ ਹੈ।’’<sup>40</sup>

ਆਇਤ 36. ਯਿਸੂ ਨੇ ਨਬੂਵਤ ਕੀਤੀ ਕਿ ਇਨ੍ਹਾਂ ਜ਼ਿਆਦਤੀਆਂ ਦੀ ਸਜ਼ਾ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਪਵੇਗੀ (ਤੇ ਟਿੱਪਣੀਆਂ ਵੇਖੋ 11:16; 12:39, 40; 17:17)। ਚਾਲੀ ਸਾਲਾਂ ਦੇ ਅੰਦਰ ਅੰਦਰ ਵਿਸਪੇਸੀਅਨ ਅਤੇ ਉਸਦੇ ਪੁੱਤਰ ਟਾਈਟਸ ਦੀਆਂ ਫੌਜਾਂ ਨੇ ਯਰੂਸਾਲਮ ਨੂੰ ਘੋਰ ਲਿਆ, ਅਤੇ ਅੱਖੀਰ ਵਿਚ 70 ਈਸਵੀ ਵਿਚ ਸ਼ਹਿਰ ਨੂੰ ਤਥਾਹ ਕਰ ਦਿੱਤਾ।

### ਯਰੂਸਾਲਮ ਉੱਤੇ ਉਸ ਦਾ ਵਿਰਲਾਪ (23:37-39)

੩੭ਹੇ ਯਰੂਸਾਲਮ ! ਯਰੂਸਾਲਮ ! ਤੂੰ ਜੋ ਨਥੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੇ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇੱਕਠੇ ਕਰਾਂ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ੩੮ਵੇਖੋ ਤੁਹਾਡਾ ਘਰ ਤੁਹਾਡੇ ਲਈ ਉਸਾੜ ਛੱਡਿਆ ਜਾਂਦਾ ਹੈ। ੩੯ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਏਦੋਂ ਅੱਗੇ ਫੇਰ ਨਾ ਵੇਖੋਗੇ ਜਦ ਤੇੜੀ ਇਹ ਨਾ ਕਹੋਗੇ ਭਈ ਮੁਖਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।

ਆਇਤ 37. ਯਿਸੂ ‘‘ਹੇ ਯਰੂਸਾਲਮ, ਯਰੂਸਾਲਮ’’ ਆਖਦਿਆਂ ਵਿਰਲਾਪ ਕਰਨ ਲੱਗ ਪਿਆ। ਕਿਸੇ ਸ਼ਬਦ ਜਾਂ ਨਾਨਾਂ ਨੂੰ ਦੁਹਰਾਉਣਾ ਆਮ ਤੌਰ ਤੇ ਡੂੰਘੇ ਲਗਾਅ ਦਾ ਸੰਕੇਤ ਹੁੰਦਾ ਹੈ (2 ਸਮੂਝੇਲ 18:33; 1 ਰਾਜਿਆਂ 13:2; ਲੂਕਾ 10:41; 22:31)। ਕਿਸੇ ਵੀ ਹੋਰ ਯਹੂਦੀ ਵਾਂਗ ਯਿਸੂ ਨੂੰ ਪਵਿੱਤਰ ਸ਼ਹਿਰ ਨਾਲ ਢੰਘਾ ਲਗਾਅ ਸੀ। ਅਜਿਹਾ ਲਗਦਾ ਹੈ ਕਿ ਇੱਥੇ ਯਰੂਸਾਲਮ ਦੀ ਵਰਤੋਂ ਉਸ ਨੇ ਪੂਰੀ ਇਸ਼ਰਾਏਲ ਕੌਮ ਦੇ ਪ੍ਰਤੀਕ ਲਈ ਕੀਤੀ।

ਪ੍ਰਭੂ ਨੇ ਅੱਗੇ ਆਖਿਆ, ‘‘ਤੂੰ ਜੋ ਨਥੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ।’’ ਭਾਵੇਂ ਸਾਰੇ ਨਥੀਆਂ ਅਤੇ ਖੁਦਾ ਵੱਲੋਂ ਭੇਜੇ ਹੋਇਆਂ ਨੂੰ ਅਤੇ ਫਰਿਸ਼ਤਿਆਂ ਨੂੰ ਯਰੂਸਾਲਮ ਵਿਚ ਨਹੀਂ ਮਾਰਿਆ ਗਿਆ ਸੀ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਜੁਰਮ ਉੱਥੋਂ ਹੀ ਸ਼ੁਰੂ ਹੋਏ ਸਨ। ਜਾਂ ਤਾਂ ਇਨ੍ਹਾਂ ਦੀ ਸ਼ੁਰੂਆਤ ਮਹਾਂਸਭਾ ਵੱਲੋਂ ਜਾਂ ਜਿਵੇਂ ਕਿ ਯਹੋਯਾਦਾ ਦੇ ਪੁੱਤਰ ਵਿਚ ਜਕਰਯਾਹ ਦੇ ਮਾਮਲੇ ਵਿਚ ਹੋਇਆ, ਬਾਦਸ਼ਾਹ ਵੱਲੋਂ ਹੋਈ। ਅਨੁਵਾਦ ਹੋਏ ਸ਼ਬਦ ‘‘ਕਤਲ

ਕਰਦਾ ਹੈ’’ ਅਤੇ ‘‘ਪਥਰਾਉ ਕਰਦਾ ਹੈ’’ ਸ਼ਬਦ ਯੂਨਨੀ ਲਿਖਤ ਵਿਚ ਵਰਤਮਾਨ ਕ੍ਰਿਤਿਆਸ਼ੀਲ ਕ੍ਰਿਦੰਤ ਹਨ ਜਿਨ੍ਹਾਂ ਦਾ ਅਨੁਵਾਦ ‘ਜੋ ਕਤਲ ਕਰ ਰਹੇ ਹੋ’’ ਅਤੇ ‘ਜੋ ਪਥਰਾਅ ਕਰ ਰਹੇ ਹੋ’’ ਹੋ ਸਕਦਾ ਹੈ। ਦੂਜੇ ਸ਼ਬਦਾਂ ਵਿਚ ਉਨ੍ਹਾਂ ਵਿਚ ਲਗਾਤਾਰ ਕਿਰਿਆ ਦਾ ਸੰਕੇਤ ਹੈ। ਪਥਰਾਅ ਕੀਤਾ ਜਾਣਾ ਜਾਦੂਗਰਾਂ (ਲੇਵੀਆਂ ਦੀ ਪੇਂਥੀ 20:27), ਭੁਫ਼ਰ ਬਕਣ ਵਾਲਿਆਂ (ਲੇਵੀਆਂ ਦੀ ਪੇਂਥੀ 24: 16), ਝੂਠੇ ਨਈਆਂ (ਵਿਵਸਥਾਸਾਰ 13: 1-11), ਅਤੇ ਮੂਰਤੀਪੂਜਕਾਂ (ਵਿਵਸਥਾਸਾਰ 17: 2-7) ਲਈ ਸਜ਼ਾ ਸੀ। ਇਹ ਵਿਡੰਬਣਾ ਅਤੇ ਦੁਖਾਂਤ ਦੋਵੇਂ ਹੀ ਹੈ ਕਿ ਭੁਦਾ ਵੱਲੋਂ ਘੱਲੇ ਹੋਏ ਵਛਾਦਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ।

ਕਿੰਨੀ ਵਾਰੀ ਸ਼ਬਦ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਯਿਸੂ ਕਈ ਵਾਰ ਯਰੂਸਲਮ ਗਿਆ ਸੀ। ਇਕ ਬਾਲਕ ਦੇ ਰੂਪ ਵਿਚ ਆਪਣੇ ਮਾਪਿਆਂ ਨਾਲ ਯਿਸੂ ਦੇ ਯਰੂਸਲਮ ਜਾਣ (ਲੂਕਾ 2: 22-38) ਅਤੇ ਬਾਰਾਂ ਸਾਲਾਂ ਦੀ ਉਮਰ ਵਿਚ (ਲੂਕਾ 2: 41-51), ਸਹਿਦਰਸ਼ੀ ਵਿਰਤਾਤਾਂ ਦੇ ਲੇਖਕ ਇਸ ਤੋਂ ਪਹਿਲਾਂ ਯਿਸੂ ਦੇ ਯਰੂਸਲਮ ਆਉਣ ਦਾ ਕੋਈ ਜਿਕਰ ਨਹੀਂ ਕਰਦੇ। ਪਰ ਯੂਹੰਨਾ ਦੇ ਵੇਰਵੇ ਤੋਂ ਸਾਨੂੰ ਪਤਾ ਲਗਦਾ ਹੈ ਕਿ ਯਿਸੂ 3/1-2 ਦੀ ਨਿੱਜੀ ਸੇਵਕਾਈ ਦੇ ਦੌਰਾਨ ਕਈ ਵਾਰ ਉੱਥੇ ਗਿਆ (ਯੂਹੰਨਾ 2: 13; 5: 1; 7: 14; 10: 22, 23; 12: 12)। ਭਰਨੇਲਿਉਸ ਦੇ ਘਰ ਆਪਣੇ ਉਪਦੇਸ਼ ਵਿਚ ਪਤਰਸ ਦੀ ਗੱਲ ਵਿਚ ਹੋਰ ਕਈ ਵਾਰ ਜਾਣ ਦਾ ਸੰਕੇਤ ਹੈ (ਰਸੂਲਾਂ ਦੇ ਕੰਮ 10: 39)। ਯਿਸੂ ਸ਼ਰਵਾ ਨੂੰ ਪੂਰੀ ਤਰ੍ਹਾਂ ਨਾਲ ਮੰਨਦਾ ਸੀ ਜਿਸ ਕਰਕੇ ਅਸੀਂ ਪੱਕਾ ਜਾਣ ਸਕਦੇ ਹਾਂ ਕਿ ਉਹ ਸਾਲ ਵਿਚ ਉਨ੍ਹੀਂ ਵਾਰ ਯਰੂਸਲਮ ਵਿਚ ਜਾਂਦਾ ਸੀ ਜਿੰਨੀ ਵਾਰ ਸ਼ਹਿਰ ਦੇ ਨੇੜੇ ਤੇਵੇਂ ਰਹਿਣ ਵਾਲੇ ਹਰ ਯਹੂਦੀ ਆਦਮੀ ਲਈ ਜਾਣਾ ਜ਼ਰੂਰੀ ਸੀ।

ਯਿਸੂ ਇਸ ਮੌਕੇ ਤੇ ਰੋਇਆ ਜਾਂ ਨਹੀਂ (ਵੇਖੋ ਲੂਕਾ 19: 41), ਪਰ ਉਸਦੀਆਂ ਗੱਲਾਂ ਤੋਂ ਉਸ ਦੇ ਕੁੱਝ ਅਫਸੈਸ ਅਤੇ ਗ੍ਰਾਮ ਦਾ ਪਤਾ ਲੱਗਦਾ ਹੈ। ਉਸ ਨੇ ਵਿਰਲਾਪ ਕੀਤਾ ਕਿ ਯਹੂਦੀਆਂ ਨੂੰ ਆਪਣੀਆਂ ਹਿਛਾਜ਼ਤੀ ਬਾਹਾਂ ਵਿਚ ਜਮਾ ਕਰ ਲੈਂਦਾ ਜੇ ਉਹ ਉਹਦੇ ਕੋਲ ਆਉਣ ਨੂੰ ਤਿਆਰ ਹੁੰਦੇ, ਪਰ ਉਹ ਤਿਆਰ ਨਹੀਂ ਸਨ। ਯਿਸੂ ਨੇ ਆਪਣੇ ਆਪ ਨੂੰ ਕੁਕੜੀ ਨਾਲ ਮਿਲਾਇਆ ਸਿਰੜੀ ਆਪਣੇ ਬੱਚਿਆਂ ਨੂੰ ਬੁਖਾਰ ਜਾਨਵਰਾਂ ਤੋਂ ਅਤੇ ਖਰਾਬ ਮੌਸਮ ਤੋਂ ਉਨ੍ਹਾਂ ਨੂੰ ਆਪਣੇ ਖੱਡਾਂ ਦੇ ਹੇਠ ਇਕੱਠੇ ਕਰਕੇ ਅਤੇ ਹਿਛਾਜ਼ਤ ਦੇ ਕੇ ਸੰਭਾਲਦੀ ਹੈ। ਅਜਿਹੇ ਹੀ ਰੂਪਕ ਪੁਰਾਣੇ ਨੇਮ ਵਿਚ ਮਿਲਦੇ ਹਨ ਜਿਨ੍ਹਾਂ ਤੋਂ ਭੁਦਾ ਦੇ ਇਸਰਾਏਲ ਦੀ ਰੱਖਿਆ ਕਰਨ ਅਤੇ ਛੁਟਕਾਰੇ ਦਾ ਪਤਾ ਲਗਦਾ ਹੈ (ਵਿਵਸਥਾਸਾਰ 32: 11; ਰੂਹ 2: 12; ਜ਼ਬਰੂ 17: 8; 36: 7; 57: 1; 61: 4; 63: 7; 91: 4; ਯਸਾਯਾਹ 31: 5)।

ਲਿਖਤ ਦਾ ਸਭ ਤੋਂ ਦੁੱਖ ਭਰਿਆ ਹਿੱਸਾ ਤੁਸਾਂ ਨਾ ਚਾਹਿਆ ਵਾਲੀ ਗੱਲ ਹੈ। ਠੁਕਰਾਏ ਜਾਣ ਦਾ ਵਿਸ਼ਾ ਭੁਦਾ ਦੇ ਲੋਕਾਂ ਦੀ ਢੀਠ ਇੱਛਾ ਨੂੰ ਵਿਖਾਉਂਦੇ ਹੋਏ ਪਿਛਲੇ ਦ੍ਰਿਸ਼ਟਾਤਾਂ ਤੋਂ ਲਿਆ ਗਿਆ ਹੈ। ਯਹੂਦੀ ਆਗੂਆਂ ਨੇ ਭੁਦਾ ਦੇ ਦੂਜਾਂ ਦੀ ਨਹੀਂ ਸੁਣੀ ਸੀ ਅਤੇ ਅੰਧੀਰ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਠੁਕਰਾ ਦਿੱਤਾ (21: 34-39)। ਉਨ੍ਹਾਂ ਨੇ ਉਸਦੇ ਬਾਰ ਬਾਰ ਦਿੱਤੇ ਜਾਣ ਵਾਲੇ ਸੱਦੇ ਤੇ ਕੋਈ ਧਿਆਨ ਨਾ ਦਿੱਤਾ (22: 3-6)।

ਆਇਤਾਂ 38, 39. ਯਿਸੂ ਨੇ ਨਿਊਵਤ ਕੀਤੀ, ‘ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।’ ਯਹੂਦੀਆਂ ਨੇ ਪ੍ਰਭੂ ਦੇ ਸੁਖਾਵਾਂ ਨੂੰ ਠੁਕਰਾ ਦਿੱਤਾ ਸੀ, ਜਿਸ ਕਰਕੇ ਉਸ ਨੇ ਉਨ੍ਹਾਂ ਉੱਤੇ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ। ਇੱਥੇ ਭਾਸ਼ਾ ਪੁਰਾਣੇ ਨੇਮ ਦੀਆਂ ਕੁਝ ਆਇਤਾਂ ਨੂੰ ਯਾਦ ਦੁਆਉਂਦੀ ਹੈ (ਯਿਰਮਿਯਾਹ 12: 7; 22: 5; 26: 6, 9)। ‘ਘਰ’ ਸ਼ਬਦ ਤੋਂ ਭਾਵ ਹੈਕਲ (1 ਰਾਜਿਆਂ 9: 7, 8; ਹੱਜਈ 1: 4, 9; ਮੱਤੀ 21: 13) ਜਾਂ ਯਰੂਸਲਮ ਸ਼ਹਿਰ ਵੀ ਹੋ ਸਕਦਾ ਹੈ। ਉਜਾੜ ਤੋਂ ਭਾਵ ਖੰਡਰ ਅਤੇ ਬਰਬਾਦੀ ਹੈ। ਭੁਦਾ ਨੇ ਆਪਣੀ ਹੈਕਲ ਅਤੇ ਆਪਣੇ ਲੋਕਾਂ ਨੂੰ ਤਿਆਗ ਦੇਣਾ ਸੀ। 70 ਈਸਵੀ ਵਿਚ ਉਸ ਨੇ ਹੈਕਲ ਦੇ ਨਾਲ ਨਾਲ ਯਰੂਸਲਮ ਨੂੰ ਬਰਬਾਦ

ਕਰਨ ਦੀ ਰੋਮੀ ਫੌਜ ਨੂੰ ਇਜਾਜ਼ਤ ਦੇ ਦੇਣੀ ਸੀ, ਜਿਸ ਨਾਲ ਸ਼ਹਿਰ ਖੰਡਰ ਵਿਚ ਤਬਦੀਲ ਹੋ ਜਾਣਾ ਸੀ। ਜਿਸੂ ਨੇ ਉਸੇ ਥਾਂ ਪਤਨ ਦੀ ਨੁਹੂਵਤ ਕੀਤੀ ਜਿੱਥੋਂ ਉਹ ਸਿੱਖਿਆ ਦੇ ਰਿਹਾ ਸੀ ਅਤੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਜਿਥੁਂ ਨਾਲ ਉਹ ਬੋਲ ਰਿਹਾ ਸੀ। ਇਹ ਆਇਤ ਅਧਿਆਇ 24 ਵਿਚ ਯਤੁਸ਼ਲਮ ਦੀ ਬਰਬਾਈ ਤੇ ਨਿੱਜੀ ਸੰਦੇਸ਼ ਦਾ ਪਤਾ ਦਿੰਦੀ ਹੈ।

ਜਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਉਦੋਂ ਤਕ ਨਾ ਵੇਖੋਗੇ ਜਦੁ ਤਕ ਇਹ ਨਹੀਂ ਆਖਦੇ ਕਿ ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ’ (ਵੇਖੋ ਜ਼ਬੂਰ 118:26)। ਇੱਥੇ ਦੁਹਰਾਈ ਗਈ ਆਇਤ ਹੈ ਜਿਸ ਦੀ ਵਰਤੋਂ ਯਹੁਦੀ ਮੁਸਾਫਰਾਂ ਨੇ ਉਸ ਦੀ ਤਾਰੀਫ ਲਈ ਪਹਿਲਾਂ ਛਤਗਿਮੰਦ ਦਾਖਲੇ ਵਿਚ ਕੀਤੀ ਸੀ (21:9 ਤੇ ਟਿੱਪਣੀਆਂ ਵੇਖੋ)। ਇਸ ਗੱਲ ਨਾਲ ਉਸ ਦੀ ਆਮ ਸੇਵਕਾਈ ਪ੍ਰਤਮ ਹੋ ਗਈ ਅਤੇ ਇਸ ਨੇ ਉਸ ਦੀ ਦੂਜੀ ਆਮਦ ਵੱਲ ਧਿਆਨ ਦੁਆਇਆ ਜਿਸਦੀ ਚਰਚਾ ਅਧਿਆਇ 24 ਅਤੇ 25 ਵਿਚ ਕੀਤੀ ਗਈ ਹੈ। ਉਸ ਵਕਤ ਉਨ੍ਹਾਂ ਕੋਲ ਜਿਸੂ ਨੂੰ ਜੋ ਉਹ ਹੈ, ਉਹ ਮੰਨਣ ਨੂੰ ਛੁਟ ਭਾਵ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਹੋਰ ਕੋਈ ਬਦਲ ਨਹੀਂ ਹੋਵੇਗਾ।<sup>41</sup> ਪੌਲਸ ਨੇ ਲਿਖਿਆ ਹੈ, ‘‘ਜਿਸੂ ਦਾ ਨਾਮ ਲੈ ਕੇ ਹਰ ਗੋਡਾ ਨਿਵਾਇਆ ਜਾਵੇ’’ ਅਤੇ ‘‘ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵੰਡਿਆਈ ਲਈ ਮੰਨ ਲਵੇ ਜੋ ਜਿਸੂ ਮਸੀਹ ਪ੍ਰਭੂ ਹੈ’’ (ਡਿਲਿੱਪੀਆਂ 2:10, 11)।

ਜਿਸੂ ਨੇ ਧਰਤੀ ਤੇ ਵਾਪਸ ਆਉਣ ਬਾਰੇ ਕੁਝ ਨਹੀਂ ਕਿਹਾ। ਬਾਅਦ ਵਿਚ ਉਸ ਨੇ ਸਭਾ ਨੂੰ ਦੌੜਿਆ ਸੀ ਕਿ ਉਨ੍ਹਾਂ ਨੇ ਉਸ ਨੂੰ ‘‘ਕੁਦਰਤ ਦੇ ਸੱਜੇ ਹੱਥ ਵਿਰਜਾਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ’’ ਵੇਖਣਾ ਸੀ (26:64)। ਪੌਲਸ ਨੇ ਕਿਹਾ ਕਿ ਧਰਮੀ ਲੋਕ ‘‘ਹੱਵਾ ਵਿਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਏ’’ ਜਾਣਗੇ (1 ਬੱਸਲੁਨੀਕੀਆਂ 4:17)। ਉਹ ਇਸ ਧਰਤੀ ਉੱਤੇ ਦੁਬਾਰਾ ਕਈ ਕਦਮ ਨਹੀਂ ਰੱਖੇਗਾ। ਮੁਕਾਸ਼ਫਾ ਦੇਣ ਵਾਲੇ ਯੂਹੰਨਾ ਨੇ ਲਿਖਿਆ ਹੈ, ‘‘ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰਕ ਅੱਖ ਉਸ ਨੂੰ ਵੇਖਦੀ, ਨਾਲੇ ਜਿਹਨਾਂ ਉਸ ਨੂੰ ਵਿਨਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ। ਹਾਂ! ਆਮੀਨ’’ (ਪ੍ਰਕਾਸ਼ ਦੀ ਪੇਖੀ 1:7)।

### ਦਸੌਂਧ ਦੇਣਾ (23:23)

ਪੁਰਾਣੇ ਅਹਿਦਨਾਮੇ ਵਿਚ ਦਸੌਂਧ ਦੇਣਾ ਜ਼ਰੂਰੀ ਸੀ, ਪਰ ਨਵੇਂ ਅਹਿਦਨਾਮੇ ਵਿਚ ਇਸਦੀ ਕੋਈ ਥਾਂ ਨਹੀਂ ਹੈ। ਨਵੇਂ ਨੇਮ ਵਿਚ ਦਸੌਂਧ ਦੇਣ ਦੀ ਗੱਲ ਸਿਰਫ ਕੁਝ ਹੀ ਵਾਰ ਆਈ। ਇੰਜੀਲ ਦੀਆਂ ਕਿਤਾਬਾਂ ਵਿਚ ਇਸਦਾ ਹਵਾਲਾ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਕੰਮਾਂ ਦੇ ਸਬੰਧ ਵਿਚ ਮਿਲਦਾ ਹੈ (23:23; ਲੂਗਾ 11:42; 18:12)। ਇਬਰਾਨੀਆਂ ਦੀ ਕਿਤਾਬ ਵਿਚ ਦਸੌਂਧ ਦੀ ਗੱਲ ਪੁਰਾਣੇ ਨੇਮ ਦੀਆਂ ਰੀਤਾਂ ਦੇ ਸਬੰਧ ਵਿਚ ਮਿਲਦੀ ਹੈ ਜਿੱਥੇ ਅਬਰਾਹਾਮ ਨੇ ਸ਼ਾਲੇਮ ਦੇ ਯਾਜਕ ਮਲਕਿਸਿਦਕ ਨੂੰ ਦਸੌਂਧ ਦਿੱਤਾ ਅਤੇ ਬਾਅਦ ਵਿਚ ਇਸਗਾਲੀਆਂ ਨੇ ਲੇਵੀਆਂ ਨੂੰ ਦਸੌਂਧ ਦਿੱਤਾ (ਇਬਰਾਨੀਆਂ 7:4-10)। ਦਸੌਂਧ ਦੇਣ ਦੇ ਸਿਸਟਮ ਦੇ ਰਾਹੀਂ ਯਾਜਕਾਂ ਨੂੰ ਮਦਦ ਮਿਲਦੀ ਸੀ ਜਿਸ ਨੂੰ ਟੈਕਸ ਨਾਲ ਮਿਲਾਇਆ ਜਾ ਸਕਦਾ ਹੈ।<sup>42</sup> ਮਸੀਹੀ ਲੋਕਾਂ ਨੂੰ ਦਸੌਂਧ ਦੇਣ ਦਾ ਹੁਕਮ ਕਿਤੇ ਨਹੀਂ ਦਿੱਤਾ ਗਿਆ। ਇਸਦੇ ਉਲਟ ਸਾਨੂੰ ਆਪਣੀ ਔਕਾਤ ਜਾਂ ਆਮਦਨ ਦੇ ਮੁਤਾਬਿਕ ਖੁਸ਼ੀ ਨਾਲ ਆਪਣੀ ਕਮਾਈ ਵੱਚੋਂ ਦੇਣ ਲਈ ਕਿਹਾ ਗਿਆ ਹੈ (2 ਕੁਰੀੰਬਿਆਂ 9:7)।

<sup>1</sup>ਜੋਨ ਮੈਕਾਰਥਰ, ਜੁਨੀ., ਦ ਮੈਕਾਰਥਰ ਨਿਊ ਟੈਸਟਾਮੈਂਟ ਕਮੈਂਟਰੀ: ਮੈਥਿਊ 16–23 (ਸਿਕਾਰੋ: ਮੁੰਡੀ ਪ੍ਰੈਸ, 1988), 375. <sup>2</sup>ਬੁਰਸ ਐਮ. ਮੈਜ਼ਗਰ, ਏ ਟੈਕਸਚੁਅਲ ਕਮੈਂਟਰੀ ਆਨ ਦ ਗ੍ਰੀਕ ਨਿਊ ਟੈਸਟਾਮੈਂਟ, ਜਿਲਦ 2ਜੀ (ਸਟੱਟਗਰਟ: ਜਰਮਨ ਬਾਈਬਲ ਸੋਸਾਇਟੀ, 1994), 50. <sup>3</sup>ਵੇਖੋ ਟਾਲਮੁਡ ਗਿਟਿਨ 52ਏ। <sup>4</sup>ਵੇਖੋ ਟੈਸਟਾਮੈਂਟ ਆਫ ਮੋਜ਼ਾ 7.6. <sup>5</sup>ਜੋਸੇਫਸ ਐਂਟੀਕੁਇਟੀਜ਼ 14.7.2. <sup>6</sup>ਉਹੀ, 20.2.3, 4; ਟੇਸਿਟਸ ਹਿਸਟੀਜ਼ 5.5; ਹੋਰੇਸ ਸੈਟਾਇਰਜ਼ 1.4. 142, 143. <sup>7</sup>ਇਸੇ ਤਰ੍ਹਾਂ ਹੀ ਯਹੁਦਾ ਨੂੰ ‘ਨਾਸ ਦਾ ਪੁੱਤਰ’ ਕਿਹਾ ਜਾਂਦਾ ਸੀ (ਯੁਹੇਨਾ 17: 12)। ਇਸ ਤੋਂ ਇਲਾਵਾ ਟਾਲਮੁਡ ‘ਗਹਿਨਮ ਦੇ ਪੁੱਤਰ’ ਵਾਕਾਂਸ਼ ਮਿਲਦਾ ਹੈ (ਟਾਲਮੁਡ ਰੋਸ਼-ਹਸਨਾਹ 17ਏ)। ਇਕ ਉਲਟ ਇਸ਼ਹਾਰ ‘ਰਾਜ ਦੇ ਪੁੱਤਰ’ (13: 38) ਹੈ। <sup>8</sup>ਡਿਕਸ਼ਨਰੀ ਆਫ ਜੀਜ਼ਸ ਐਂਡ ਦ ਗੌਸਪਲਸ, ਸੰਪਾ. ਜੋਏਲ ਬੀ. ਗੀਨ ਐਂਡ ਸਕੈਂਟ ਮੈਕਨਾਈਟ (ਡਾਊਨਰਜ਼ ਗ੍ਰੋਵ, ਇਲਿਨੋਇ: ਇੰਟਰਵੀਓਸੀਟੀ ਪ੍ਰੈਸ, 1992), 578 ਵਿਚ ਡੇਵਿਡ ਈ. ਗਾਰਲੈਂਡ, ‘ਓਚਸ ਐਂਡ ਸਵਾਹਿਅਰਿਂਗ।’ <sup>9</sup>ਜੋਸੇਫਸ ਵਾਰਜ਼ 5.5.6. <sup>10</sup>ਜੋਸੇਫਸ ਐਂਟੀਕੁਇਟੀਜ਼ 14.4.4; 14.7.1, 2; ਅਗੋਸਟ ਅੱਧੀਅਨ 2.7.

<sup>11</sup>ਐਲਨ ਹੁਗ ਮੈਕਨੇਲ, ਦ ਗੌਸਪਲ ਅਕਾਰਡਿੰਗ ਟੂ ਸੈਂਟ ਮੈਥਿਊ (ਲੰਦਨ: ਮੇਕੀਮਿਲਨ ਐਂਡ ਕੰ., 1938), 334. <sup>12</sup>ਡੋਨਲਡ ਏ. ਹੈਗਨਰ, ਮੈਥਿਊ 14–28, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਬੀ (ਡਲਾਸ: ਵਰਡ ਬੁਕਸ, 1995), 669. <sup>13</sup>ਮਿਸ਼ਨਾਹ ਸ਼ੇਖ਼ਬ 4.13. <sup>14</sup>ਡਗਲਸ ਆਰ. ਏ. ਹੋਰ, ਮੈਥਿਊ, ਇੰਟਰਪਿਟੇਸ਼ਨ (ਲੂਈਸਵਿੱਲੇ: ਜੋਨ ਨੈਕਸ ਪ੍ਰੈਸ, 1993), 269. <sup>15</sup>ਬਦਲੇ ਵਿਚ ਲੋਵੀ ਲੋਕ ਯਾਜਕਾਂ ਨੂੰ ਦਸੌਂਧ ਦਿੰਦੇ ਸਨ (ਗਿਣਤੀ 18: 25–32)। <sup>16</sup>ਮਿਸ਼ਨਾਹ ਮਾਸੇਰੋਬ 4.5. <sup>17</sup>ਮਿਸ਼ਨਾਹ ਦੇ ਅਨੁਸਾਰ, ਦਸੌਂਧ ਹਮੇਸ਼ਾ ਤਾਂ ਨਹੀਂ ਰਹਿਣਾ ਸੀ ਕਿਉਂ ਜੋ ਇਹ ਬੇਕਾਬੂ ਹੋ ਗਿਆ ਸੀ (ਮਿਸ਼ਨਾਹ ਸ਼ੇਖ਼ਬ 9.1.)। <sup>18</sup>ਇਸੇ ਯੂਨਾਨੀ ਸ਼ਬਦ ਦਾ ਇਕ ਰੂਪ ਇਸ ਅਧਿਅਾਈ ਵਿਚ ਪਹਿਲਾਂ ‘ਭਾਰੇ’ ਭੇਜ ਲਈ ਵਰਤਿਆ ਗਿਆ ਸੀ (23: 4)। <sup>19</sup>ਮਿਸ਼ਨਾਹ ਐਥੋਬ 2.1; 4.2. <sup>20</sup>ਵੇਖੋ ਟਾਲਮੁਡ ਸ਼ੱਬਥ 12ਏ।

<sup>21</sup>ਹੈਗਨਰ, 670–71; ਆਰ. ਟੀ. ਫ੍ਰਾਂਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਦ ਟਿੰਡੇਲ ਨਿਊ ਟੈਸਟਾਮੈਂਟ ਕਮੈਂਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਂਡਰਮੈਨ ਪਬਲੀਸ਼ਿੰਗ ਕੰ., 1985), 329. <sup>22</sup>ਮਿਸ਼ਨਾਹ ਸ਼ੱਬਥ 20.1, 2; ਟਾਲਮੁਡ ਹੁਲਿਨ 67ਏ। <sup>23</sup>ਮਿਸ਼ਨਾਹ ਕੋਲਿਮ 25.7, 8. ਕਟੋਰੇ ਦੇ ਇਕ ਭਾਗ ਨਾਲ ਹੋਣ ਤੋਂ ਦੂਜੇ ਭਾਗ ਦੇ ਪ੍ਰਭਾਵਿਤ ਹੋਣ ਦੇ ਢੰਗ ਤੇ ਰੱਬੀਆਂ ਦੇ ਆਪੇ ਆਪਣੇ ਵਿਚਾਰ ਪਾਏ ਜਾਂਦੇ ਹਨ (ਟੋਰੋਬ 8.7; ਪਰਾਹ 12.8.), ਵੱਧੇਰੇ ਜਾਨਕਾਰੀ ਲਈ, ਵੇਖੋ ਜੇਕਬ ਨਿਊਸਨਰ, ‘ਛਸਟ ਕਲੈੰਜ਼ ਦ ਇਨਸਾਈਡ,’ ਨਿਊ ਟੈਸਟਾਮੈਂਟ ਸਟੱਡੀਜ਼ 22 (ਜੁਲਾਈ 1976): 486–95. <sup>24</sup>ਮਿਸ਼ਨਾਹ ਸ਼ੇਕਾਲਿਮ 1.1; ਮੋਈਡ ਕਤਨ 1.2; ਮਾਸੇਰ ਸ਼ੇਨੀ 5.1. ਇਕ ਬਦਲਵੀਂ ਵਿਅਗਿਆ ‘‘ਕਬਰਾਂ’’ (pathos) ਦਾ ਅਰਥ ‘‘ਅਸਥੀ ਪਾਤਰ’’ ਬਣਾ ਦਿੰਦੀ ਹੈ। ਵੇਖੋ ਸਾਮੂਹੀਲ ਟੀ. ਲੈਕਸ, ‘‘ਆਨ ਮੈਥਿਊ 23:27–28,’’ ਹਾਰਵਰਡ ਬਿਲਲੋਜਿਕਲ ਗੀਥਿਊ 68 (ਜੁਲਾਈ–1975): 385–88. ਕੁਝ ਅਸਥੀਪਾਤਰਾਂ ਨੂੰ ਬੜੀ ਖੁਬਸੂਰਤੀ ਨਾਲ ਸਜਾਇਆ ਜਾਂਦਾ ਸੀ, ਪਰ ਇਨ੍ਹਾਂ ਵਿਚ ਮੁਰਦਿਆਂ ਦਾ ਮਾਸ ਗਲ ਜਾਣ ਦੇ ਬਾਅਦ ਹੱਡੀਆਂ ਹੀ ਬਚੀਆਂ ਹੁੰਦੀਆਂ ਸਨ। <sup>25</sup>ਇਹ ਪਸਾਰ ਦਾ ਸਮਾਂ ਸੀ ਜਿਸ ਕਰਕੇ ਕਬਰਾਂ ਨੂੰ ਚਮਕਾਉਣ ਲਈ ਉਨ੍ਹਾਂ ਉੱਤੇ ਚੁਨਾ ਵੇਰਿਆ ਗਿਆ ਸੀ। ਕੋਈ ਸ਼ੱਕ ਨਹੀਂ ਕਿ ਯਿਸੂ ਨੂੰ ਸੁਣਨ ਵਾਲਿਆਂ ਵਿੱਚੋਂ ਬਹੁਤਿਆਂ ਨੇ ਹੁਣੇ ਹੁਣੇ ਉਨ੍ਹਾਂ ਵਿੱਚੋਂ ਕੁਝ ਕਬਰਾਂ ਨੂੰ ਵੇਖਿਆ ਸੀ। <sup>26</sup>ਵਿਲੀਅਮ ਹੈਂਡਿਕਸਨ, ਨਿਊ ਟੈਸਟਾਮੈਂਟ ਕਮੈਂਟਰੀ: ਐਕਸਪੋਜ਼ਿਸ਼ਨ ਆਫ ਦ ਗੌਸਪਲ ਅਕਾਰਡਿੰਗ ਟੂ ਮੈਥਿਊ (ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1973), 835. <sup>27</sup>ਟਾਲਮੁਡ ਬੇਰਾਕੋਬ 28ਏ। <sup>28</sup>ਵਾਲਟਰ ਬਾਉਰ, ਏ ਗ੍ਰੀਕ ਇੰਗਲਿਸ਼ ਲੈਕਸੀਕਨ ਆਫ ਦ ਨਿਊ ਟੈਸਟਾਮੈਂਟ ਐਂਡ ਅਦਰ ਅਰਲੀ ਕ੍ਰਿਸਚਿਅਨ ਲਿਟਰੇਰ, ਜਿਲਦ 3ਜੀ, ਸੋਧ ਅਤੇ ਸੰਪਾ. ਵੈਡਰਿਕ ਡਾਲਲਯੁ ਭੈਂਕਰ (ਸਿਕਾਰੋ: ਯੂਨੀਵਰਸਿਟੀ ਆਫ ਸਿਕਾਰੋ ਪ੍ਰੈਸ, 2000), 654–55. Mnemeion ਨਵੇਂ

ਨੇਮ ਦੇ ‘ਕਬਰ’ ਨਾਲ ਬਹੁਤ ਮਿਲਦਾ ਹੈ (8:28; 27:52, 53, 60; 28:8; ਮਰਕੁਸ 5:2, 3; 6:29; 15:46; 16:2-8; ਲੂਕਾ 11:44; 23:55; 24:2, 9, 12, 22, 24; ਯੂਹੇਨ 5:28; 11:17, 31, 38; 12:17; 19:41, 42; 20:1-11; ਰਸੂਲਾਂ ਦੇ ਕੰਮ 13:29)।<sup>29</sup> ਐਡ. ਅਲਖੌਦੀਟ ਐਂਡ ਸੀ. ਐਸ. ਮੈਨ, ਮੈਥਿਊ, ਦ ਐਂਕਰ ਬਾਈਬਲ (ਗਾਰਡਨ ਸਿਟੀ, ਨਿਊਯਾਰਕ: ਡਬਲਡੇ ਐਂਡ ਕੰ., 1971), 281-82.<sup>30</sup> 1 ਮੱਕਾਬੀਆਂ 13:27-29 (NRSV)।

<sup>31</sup> ਜੋਸੇਫਸ ਐਂਟੀਕੁਟਿਟੀਜ਼ 16.7.1. ਦਾਉਦ ਦੀ ਕਬਰ ਦਾ ਜ਼ਿਕਰ ਰਸੂਲਾਂ ਦੇ ਕੰਮ 2:29 ਵਿਚ ਹੈ।<sup>32</sup> ਲਿਓਨ ਮੌਰਿਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਪਿੱਲਰ ਕਮੈਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1992), 586。<sup>33</sup> ਦ ਐਕਸਪੋਜ਼ਿਟਰ ਜ਼ ਦ ਗ੍ਰੀਕ ਟੈਸਟਮੈਂਟ, ਸਿਲਦ 1, ਦ ਸਿਨੈਪਟਿਕ ਗੌਸਪਲ-ਦ ਗੌਸਪਲ ਆਫ ਸੇਂਟ ਜੈਨ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1951), 285 ਵਿਚ ਅਲਗਜ਼ੈਂਡਰ ਬਲਮੇਨ ਬਹੁਸ, ‘‘ਦ ਗੌਸਪਲ ਅਕਾਰਡਿੰਗ ਟੂ ਮੈਥਿਊ।’’<sup>34</sup> ਹੈਂਡ੍ਰਿਕਸਨ, 835。<sup>35</sup> ਮੱਤੀ 23 ਵਿਚ ਧਿਸੂ ਕੁਝ ਲੋਕਾਂ ਦੇ ਸੁਣਦਿਆਂ ਗੱਲ ਕਰ ਰਿਹਾ ਹੋਵਗਾ ਜਿਹੜੇ ਅਜੇ ਵੀ ਉਸ ਸਭਾ ਦੇ ਮੈਬਰ ਸਨ ਜਿਹੜੇ ਇਸਤੀਫਾਨ ਉੱਤੇ ਪਥਰਾ ਕੀਤੇ ਜਾਣ ਵੇਲੇ ਸਭਾ ਦੇ ਮੈਬਰ ਸਨ।<sup>36</sup> ਰਸੂਲਾਂ ਦੇ ਕੰਮ 13:45, 50; 14:2, 5, 6, 19; 17:5, 13; 18:12; 19:8, 9; 20:3; 21:27; 23:12; 24:1-9; 25:2, 3; 2 ਕੁਰਿੰਬੀਆਂ 11:23-26。<sup>37</sup> ਦ ਇੰਟਰਨੈਸ਼ਨਲ ਸਟੈਂਡਰਡ ਬਾਈਬਲ ਇੰਸਾਈਕਲੋਪੀਡੀਆ, 4: 1182-83 ਵਿਚ ਗੈਰੀ ਐਸ. ਬਰਗ, ‘‘ਜ਼ਕਰਯਾਹ।’’<sup>38</sup> ਜੋਸੇਫਸ ਵਾਰਸ 4.5.4。<sup>39</sup> ਛੋਟੇ ਨਈ ਜ਼ਕਰਯਾਹ ਨੂੰ ‘‘ਬਰਕਯਾਹ ਦਾ ਪੁੱਤਰ, ਇੱਦੇ ਦਾ ਪੇਤਾ’’ (ਜ਼ਕਰਯਾਹ 1:1) ਅਤੇ ਸਿਰਫ਼ ‘‘ਇੱਦੇ ਦਾ ਪੇਤਾ’’ (ਅਜ਼ਗਾ 6:14) ਕਿਹਾ ਗਿਆ ਹੈ।<sup>40</sup> ਵ੍ਰਾਸ, 331.

<sup>41</sup> ਹੈਗਨਰ, 681. <sup>42</sup> ਮੈਕਾਰਥਰ, 384-85.